ਨਾਨਕਸ਼ਾਹੀ ਕੈਲੰਡਰ-ਸੰਮਤ ੫੫੧

ਸੰਨ 2019-20

ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ



ਪ੍ਰਕਾਸ਼ਕ : ਸਕੱਤਰ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੀ ਗੋਲਡਨ ਆਫ਼ਸੈੱਟ ਪ੍ਰੈੱਸ ਤੋਂ ਛਪੇ ਹੋਏ

ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

(ਪਦ-ਛੇਦ ਅਤੇ ਲੜੀਵਾਰ ਪਾਵਨ ਸਰੂਪ)

ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਚਵਰ ਤਖ਼ਤ ਦੇ ਮਾਲਕ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪ੍ਰਾਪਤ ਕਰਨ ਸਮੇਂ ਸਤਿਗੁਰਾਂ ਨੂੰ ਪੂਰਨ ਅਦਬ-ਸਤਿਕਾਰ ਦਿੱਤਾ ਜਾਵੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਆਦੇਸ਼ (ਦਿਸ਼ਾ- ਨਿਰਦੇਸ਼) 'ਪੁਰ ਅਮਲ ਕੀਤਾ/ਕਰਵਾਇਆ ਜਾਵੇ !

1. ਪਾਵਨ ਸਰੂਪ ਪ੍ਰਾਪਤ ਕਰਨ ਸਮੇਂ ਪ੍ਰਣ-ਪੱਤਰ ਵਿਚ ਗੁਰਦੁਆਰਾ ਸਾਹਿਬ ਵਿਖੇ ਪਹਿਲਾਂ ਬਿਰਾਜਮਾਨ ਪਾਵਨ ਸਰੂਪਾਂ ਦਾ ਵੇਰਵਾ ਅੰਕਿਤ ਕੀਤਾ ਜਾਵੇ ਅਤੇ ਲੋੜੀਂਦੇ ਪਾਵਨ ਸਰੂਪ ਸਬੰਧੀ ਧਰਮ ਪ੍ਰਚਾਰ ਕਮੇਟੀ ਦੇ ਹਲਕਾ ਪ੍ਰਚਾਰਕ ਦੀ ਰਿਪੋਰਟ ਸਹਿਤ ਹਲਕੇ ਦੇ ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਮੈਂਬਰ, ਧਰਮ ਪ੍ਰਚਾਰ ਕਮੇਟੀ ਪਾਸੋਂ ਤਸਦੀਕ ਜ਼ਰੂਰ ਕਰਵਾ ਕੇ ਲਿਆਂਦੀ ਜਾਵੇ।
2. ਪਾਵਨ ਸਰੂਪ ਪ੍ਰਾਪਤ ਕਰਨ ਸਮੇਂ ਘੱਟੋ-ਘੱਟ ਪੰਜ ਸਿੰਘ (ਸਾਬਤ ਸੂਰਤ) ਨਾਲ ਜ਼ਰੂਰ ਲਿਆਂਦੇ ਜਾਣ।
3. ਪਾਵਨ ਸਰੂਪ ਬਿਰਾਜਮਨ ਕਰਨ ਲਈ ਲੋੜ ਅਨੁਸਾਰ ਪੀੜ੍ਹਾ ਸਾਹਿਬ, ਚੌਰ ਸਾਹਿਬ ਅਤੇ ਚੰਦੋਆ ਸਾਹਿਬ ਦਾ ਪ੍ਰਬੰਧ ਕੀਤਾ ਜਾਵੇ।
4. ਪਾਵਨ ਸਰੂਪ ਬਿਰਾਜਮਾਨ ਕਰਨ ਵਾਲੇ ਸਾਧਨ (ਗੱਡੀ) ਦੀ ਸਾਫ਼-ਸਫ਼ਾਈ ਵੱਲ ਉਚੇਚਾ ਧਿਆਨ ਦਿੱਤਾ ਜਾਵੇ।
5. ਬਿਰਧ ਪਾਵਨ ਸਰੂਪ (ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ) ਗੁਰਦੁਆਰਾ ਸ੍ਰੀ ਰਾਮਸਰ ਸਾਹਿਬ, ਸ੍ਰੀ ਅੰਮ੍ਰਿਤਸਰ, ਗੁਰਦੁਆਰਾ ਸ੍ਰੀ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ (ਤਰਨਤਾਰਨ) ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਆਉਂਦੇ ਕਿਸੇ ਵੀ ਨੇੜੇ ਦੇ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਵਿਖੇ ਹੀ ਸਤਿਕਾਰ ਸਹਿਤ ਭੇਜੇ ਜਾਇਆ ਕਰਨ।
6. ਪਾਵਨ ਸਰੂਪ (ਐਤਵਾਰ ਅਤੇ ਦਿਨ-ਦਿਹਾਰ ਦੀਆਂ ਪ੍ਰਵਾਨਿਤ ਛੁੱਟੀਆਂ ਤੋਂ ਇਲਾਵਾ) ਕਿਸੇ ਵੀ ਕੰਮ-ਕਾਰ ਵਾਲੇ ਦਿਨ ਸਵੇਰੇ 9:30 ਤੋਂ ਸ਼ਾਮ 4:30 ਵਜੇ ਤੀਕ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ (ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ), ਸ੍ਰੀ ਅੰਮ੍ਰਿਤਸਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਪਾਸੋਂ ਪ੍ਰਾਪਤ ਕੀਤੇ ਜਾ ਸਕਦੇ ਹਨ।

ਪਾਵਨ ਸਰੂਪ ਪ੍ਰਾਪਤ ਕਰਨ ਲਈ ਮੰਗ ਪੱਤ੍ਰਿਕਾ 'ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ' ਨੂੰ ਭੇਜੀ ਜਾਵੇ।

ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

ਵਧੇਰੇ ਜਾਣਕਾਰੀ ਲਈ ਫੋਨ : +91 183 255 3956-60 ਜਾਂ 253 4327, ਫੈਕਸ: 255 3919 ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।

ਬਾਰਹ ਮਾਹਾ ਮਾਂਝ

ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ॥ ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ॥ ਜਿਨਿ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ॥ ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ॥ ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ॥ ਸੋ ਪ੍ਰਭੁ ਚਿਤਿ ਨ ਆਵਈ ਕਿਤੜਾ ਦੁਖੁ ਗਣਾ॥ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗੁ ਮਣਾ ॥ ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ॥ ਚੇਤਿ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ ॥੨॥

ਬਾਰਹ ਮਾਹਾ ਤੁਖਾਰੀ

ਚੇਤੁ ਬਸੰਤੁ ਭਲਾ ਭਵਰ ਸੁਹਾਵੜੇ॥ ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ॥ ਪਿਰੁ ਘਰਿ ਨਹੀ ਆਵੈ ਧਨ ਕਿਉ ਸੁਖੁ ਪਾਵੈ ਬਿਰਹਿ ਬਿਰੋਧ ਤਨੁ ਛੀਜੈ॥ ਕੋਕਿਲ ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅੰਕਿ ਸਹੀਜੈ॥ ਭਵਰੁ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ ਮਾਏ॥ ਨਾਨਕ ਚੇਤਿ ਸਹਜਿ ਸੁਖੁ ਪਾਵੈ ਜੇ ਹਰਿ ਵਰੁ ਘਰਿ ਧਨ ਪਾਏ॥੫॥

ਮਾਰਚ–ਅਪ੍ਰੈਲ 2019

ਚੇਤ

ਸੰਗਰਾਂਦ - ੦੧ ਚੇਤ / 14 ਮਾਰਚ
ਪੂਰਨਮਾਸੀ - ੦੮ ਚੇਤ / 21 ਮਾਰਚ
ਮੱਸਿਆ - ੨੩ ਚੇਤ / 05 ਅਪ੍ਰੈਲ

ਐਤਵਾਰ Sun		੪ 17 ਮਾਰਚ	੧੧ 24 ਮਾਰਚ	੧੮ 31 ਮਾਰਚ	੨੫ 7 ਅਪ੍ਰੈਲ
ਸੋਮਵਾਰ Mon		੫ 18 ਮਾਰਚ	੧੨ 25 ਮਾਰਚ	੧੯ 1 ਅਪ੍ਰੈਲ	੨੬ 8 ਅਪ੍ਰੈਲ
ਮੰਗਲਵਾਰ Tue		੬ 19 ਮਾਰਚ	੧੩ 26 ਮਾਰਚ	੨੦ 2 ਅਪ੍ਰੈਲ	੨੭ 9 ਅਪ੍ਰੈਲ
ਬੁੱਧਵਾਰ Wed		੭ 20 ਮਾਰਚ	੧੪ 27 ਮਾਰਚ	੨੧ 3 ਅਪ੍ਰੈਲ	੨੮ 10 ਅਪ੍ਰੈਲ
ਵੀਰਵਾਰ Thu	੧ 14 ਮਾਰਚ	੮ 21 ਮਾਰਚ	੧੫ 28 ਮਾਰਚ	੨੨ 4 ਅਪ੍ਰੈਲ	੨੯ 11 ਅਪ੍ਰੈਲ
ਸ਼ੁੱਕਰਵਾਰ Fri	੨ 15 ਮਾਰਚ	੯ 22 ਮਾਰਚ	੧੬ 29 ਮਾਰਚ	੨੩ 5 ਅਪ੍ਰੈਲ	੩੦ 12 ਅਪ੍ਰੈਲ
ਸ਼ਨੀਵਾਰ Sat	੩ 16 ਮਾਰਚ	੧੦ 23 ਮਾਰਚ	੧੭ 30 ਮਾਰਚ	੨੪ 6 ਅਪ੍ਰੈਲ	੩੧ 13 ਅਪ੍ਰੈਲ

ਗੁਰਪੁਰਬ

ਗੁਰਗੱਦੀ ਦਿਵਸ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ — ੨੧ ਚੇਤ
ਗੁਰਗੱਦੀ ਦਿਵਸ ਸ੍ਰੀ ਗੁਰੂ ਅਮਰਦਾਸ ਜੀ — ੨੪ ਚੇਤ
ਜੋਤੀ-ਜੋਤਿ ਦਿਵਸ ਸ੍ਰੀ ਗੁਰੂ ਅੰਗਦ ਦੇਵ ਜੀ — ੨੭ ਚੇਤ
ਜੋਤੀ-ਜੋਤਿ ਦਿਵਸ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ — ੨੮ ਚੇਤ

ਇਤਿਹਾਸਿਕ ਦਿਹਾੜੇ

ਅਰੰਭਤਾ ਸੰਮਤ ਨਾਨਕਸ਼ਾਹੀ ੫੫੧ — ੧ ਚੇਤ
ਸ. ਬਘੇਲ ਸਿੰਘ ਵੱਲੋਂ ਦਿੱਲੀ ਫ਼ਤਿਹ — ੨ ਚੇਤ
ਹੋਲਾ ਮਹੱਲਾ — ੮ ਚੇਤ
ਸ਼ਹੀਦੀ ਭਾਈ ਸੁਬੇਗ ਸਿੰਘ ਭਾਈ ਸ਼ਾਹਬਾਜ਼ ਸਿੰਘ — ੧੨ ਚੇਤ
ਜਨਮ ਦਿਹਾੜਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ — ੨੭ ਚੇਤ
ਸਿੱਖ ਦਸਤਾਰ ਦਿਵਸ — ੩੧ ਚੇਤ

ਸਰਕਾਰੀ ਛੁੱਟੀਆਂ ਤੇ ਹੋਰ ਦਿਹਾੜੇ

ਸ਼ਹੀਦੀ ਸ. ਭਗਤ ਸਿੰਘ — ੧੦ ਚੇਤ

ਬਾਰਹ ਮਾਹਾ ਮਾਂਝ

ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥ ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ॥ ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ ॥ ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ॥ ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ ॥ ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ ਕੋਇ ॥ ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ॥ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ ॥ ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥੩॥

ਬਾਰਹ ਮਾਹਾ ਤੁਖਾਰੀ

ਵੈਸਾਖੁ ਭਲਾ ਸਾਖਾ ਵੇਸ ਕਰੇ॥ ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ ॥ ਘਰਿ ਆਉ ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ॥ ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੈ ਢੋਲੋ॥ ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ॥ ਨਾਨਕ ਵੈਸਾਖੀਂ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ॥੬॥

ਅਪ੍ਰੈਲ-ਮਈ 2019

ਵੈਸਾਖ

ਸੰਗਰਾਂਦ - ੦੧ ਵੈਸਾਖ / 14 ਅਪ੍ਰੈਲ
ਪੂਰਨਮਾਸੀ - ੦੬ ਵੈਸਾਖ / 19 ਅਪ੍ਰੈਲ
ਮੱਸਿਆ - ੨੧ ਵੈਸਾਖ / 04 ਮਈ

ਐਤਵਾਰ Sun	੧ 14 ਅਪ੍ਰੈਲ	੮ 21 ਅਪ੍ਰੈਲ	੧੫ 28 ਅਪ੍ਰੈਲ	੨੨ 5 ਮਈ	੨੯ 12 ਮਈ
ਸੋਮਵਾਰ Mon	੨ 15 ਅਪ੍ਰੈਲ	੯ 22 ਅਪ੍ਰੈਲ	੧੬ 29 ਅਪ੍ਰੈਲ	੨੩ 6 ਮਈ	੩੦ 13 ਮਈ
ਮੰਗਲਵਾਰ Tue	੩ 16 ਅਪ੍ਰੈਲ	੧੦ 23 ਅਪ੍ਰੈਲ	੧੭ 30 ਅਪ੍ਰੈਲ	੨੪ 7 ਮਈ	੩੧ 14 ਮਈ
ਬੁੱਧਵਾਰ Wed	੪ 17 ਅਪ੍ਰੈਲ	੧੧ 24 ਅਪ੍ਰੈਲ	੧੮ 1 ਮਈ	੨੫ 8 ਮਈ	
ਵੀਰਵਾਰ Thu	੫ 18 ਅਪ੍ਰੈਲ	੧੨ 25 ਅਪ੍ਰੈਲ	੧੯ 2 ਮਈ	੨੬ 9 ਮਈ	
ਸ਼ੁੱਕਰਵਾਰ Fri	੬ 19 ਅਪ੍ਰੈਲ	੧੩ 26 ਅਪ੍ਰੈਲ	੨੦ 3 ਮਈ	੨੭ 10 ਮਈ	
ਸ਼ਨੀਵਾਰ Sat	੭ 20 ਅਪ੍ਰੈਲ	੧੪ 27 ਅਪ੍ਰੈਲ	੨੧ 4 ਮਈ	੨੮ 11 ਮਈ	

ਗੁਰਪੁਰਬ

ਜੋਤੀ-ਜੋਤਿ ਦਿਵਸ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ੪ ਵੈਸਾਖ
ਗੁਰਗੱਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ ੪ ਵੈਸਾਖ
ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਤੇਗ ਬਹਾਦਰ ਜੀ ੧੧ ਵੈਸਾਖ
ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਅਰਜਨ ਦੇਵ ਜੀ ੧੩ ਵੈਸਾਖ
ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਅੰਗਦ ਦੇਵ ਜੀ ੨੨ ਵੈਸਾਖ

ਇਤਿਹਾਸਿਕ ਦਿਹਾੜੇ

ਖਾਲਸਾ ਸਾਜਣਾ ਦਿਵਸ (ਵੈਸਾਖੀ) ੧ ਵੈਸਾਖ
ਸ਼ਹੀਦੀ ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ ੨੧ ਵੈਸਾਖ
ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਫ਼ਤਿਹ ਦਿਵਸ ੨੯ ਵੈਸਾਖ

ਭਗਤ ਸਾਹਿਬਾਨ

ਜਨਮ ਦਿਹਾੜਾ ਭਗਤ ਧੰਨਾ ਜੀ ੮ ਵੈਸਾਖ

ਗੁਰਦੁਆਰਾ ਗਜ਼ਟ

ਮਈ-ਜੂਨ 2019

ਜੇਠ

ਸੰਗਰਾਂਦ - ੦੧ ਜੇਠ / 15 ਮਈ
ਪੂਰਨਮਾਸੀ - ੦੪ ਜੇਠ / 18 ਮਈ
ਮੱਸਿਆ - ੨੦ ਜੇਠ / 03 ਜੂਨ

ਐਤਵਾਰ Sun		੫ 19 ਮਈ	੧੨ 26 ਮਈ	੧੯ 2 ਜੂਨ	੨੬ 9 ਜੂਨ
ਸੋਮਵਾਰ Mon		੬ 20 ਮਈ	੧੩ 27 ਮਈ	੨੦ 3 ਜੂਨ	੨੭ 10 ਜੂਨ
ਮੰਗਲਵਾਰ Tue		੭ 21 ਮਈ	੧੪ 28 ਮਈ	੨੧ 4 ਜੂਨ	੨੮ 11 ਜੂਨ
ਬੁੱਧਵਾਰ Wed	੧ 15 ਮਈ	੮ 22 ਮਈ	੧੫ 29 ਮਈ	੨੨ 5 ਜੂਨ	੨੯ 12 ਜੂਨ
ਵੀਰਵਾਰ Thu	੨ 16 ਮਈ	੯ 23 ਮਈ	੧੬ 30 ਮਈ	੨੩ 6 ਜੂਨ	੩੦ 13 ਜੂਨ
ਸ਼ੁੱਕਰਵਾਰ Fri	੩ 17 ਮਈ	੧੦ 24 ਮਈ	੧੭ 31 ਮਈ	੨੪ 7 ਜੂਨ	੩੧ 14 ਜੂਨ
ਸ਼ਨੀਵਾਰ Sat	੪ 18 ਮਈ	੧੧ 25 ਮਈ	੧੮ 1 ਜੂਨ	੨੫ 8 ਜੂਨ	

ਬਾਰਹ ਮਾਹਾ ਮਾਂਝ

ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ॥ ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ॥ ਮਾਣਕ ਮੋਤੀ ਨਾਮੁ ਪ੍ਰਭ ਉਨ ਲਗੈ ਨਾਹੀ ਸੰਨਿ॥ ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ॥ ਜੋ ਹਰਿ ਲੋੜੇ ਸੋ ਕਰੇ ਸੋਈ ਜੀਅ ਕਰੰਨਿ॥ ਜੋ ਪ੍ਰਭਿ ਕੀਤੇ ਆਪਣੇ ਸੇਈ ਕਹੀਅਹਿ ਧੰਨਿ॥ ਆਪਣ ਲੀਆ ਜੇ ਮਿਲੈ ਵਿਛੁੜਿ ਕਿਉ ਰੋਵੰਨਿ॥ ਸਾਧੂ ਸੰਗੁ ਪਰਾਪਤੇ ਨਾਨਕ ਰੰਗ ਮਾਣੰਨਿ॥ ਹਰਿ ਜੇਠੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ ਮਥੰਨਿ॥੪॥

ਬਾਰਹ ਮਾਹਾ ਤੁਖਾਰੀ

ਮਾਹੁ ਜੇਠੁ ਭਲਾ ਪ੍ਰੀਤਮੁ ਕਿਉ ਬਿਸਰੈ॥ ਥਲ ਤਾਪਹਿ ਸਰ ਭਾਰ ਸਾ ਧਨ ਬਿਨਉ ਕਰੈ॥ ਧਨ ਬਿਨਉ ਕਰੇਦੀ ਗੁਣ ਸਾਰੇਦੀ ਗੁਣ ਸਾਰੀ ਪ੍ਰਭ ਭਾਵਾ॥ ਸਾਚੈ ਮਹਲਿ ਰਹੈ ਬੈਰਾਗੀ ਆਵਣ ਦੇਹਿ ਤ ਆਵਾ॥ ਨਿਮਾਣੀ ਨਿਤਾਣੀ ਹਰਿ ਬਿਨੁ ਕਿਉ ਪਾਵੈ ਸੁਖ ਮਹਲੀ॥ ਨਾਨਕ ਜੇਠਿ ਜਾਣੈ ਤਿਸੁ ਜੈਸੀ ਕਰਮਿ ਮਿਲੈ ਗੁਣ ਗਹਿਲੀ॥੭॥

ਗੁਰਪੁਰਬ

ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਅਮਰਦਾਸ ਜੀ	੩ ਜੇਠ
ਗੁਰਗੱਦੀ ਦਿਵਸ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ	੧੩ ਜੇਠ
ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ	੨੪ ਜੇਠ

ਇਤਿਹਾਸਿਕ ਦਿਹਾੜੇ

ਛੋਟਾ ਘੱਲੂਘਾਰਾ ਕਾਹਨੂੰਵਾਨ (ਗੁਰਦਾਸਪੁਰ)	੩ ਜੇਠ
ਤੀਜਾ ਘੱਲੂਘਾਰਾ ਸ੍ਰੀ ਅਕਾਲ ਤਖ਼ਤ ਸਾਹਿਬ (ਜੂਨ,੧੯੮੪)	੨੧ ਜੇਠ
ਸ਼ਹੀਦੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਸ਼ਹੀਦੀ ਭਾਈ ਅਮਰੀਕ ਸਿੰਘ ਜੀ	੨੩ ਜੇਠ

ਅੰਮ੍ਰਿਤ ਸੰਚਾਰ

ਸਮੂਹ ਸਿੱਖ ਸੰਗਤ ਦੇ ਗਿਆਤ ਹਿਤ ਵਿਦਿਤ ਕੀਤਾ ਜਾਂਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਰ ਬੁੱਧਵਾਰ ਤੇ ਐਤਵਾਰ ਨੂੰ ਦੁਪਹਿਰੇ 12:00 ਵਜੇ ਅੰਮ੍ਰਿਤ ਸੰਚਾਰ ਹੁੰਦਾ ਹੈ। ਅੰਮ੍ਰਿਤ-ਅਭਿਲਾਖੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋ ਕੇ ਅੰਮ੍ਰਿਤਪਾਨ ਕਰ ਕੇ ਗੁਰੂ ਵਾਲੇ ਬਣਨ।

गुरमति ज्ञान (मासिक पत्रिका)

हिन्दी भाषीय क्षेत्रों से संबंधित सिक्ख तथा गैर सिक्ख पाठकों की ज़ोरदार मांग पर धर्म प्रचार कमेटी की ओर से गुरमति ज्ञान मासिक पत्रिका प्रकाशित की जा रही है, जिसमें गुरमति विचारधारा, सिक्ख इतिहास तथा आधुनिक समस्याओं के गुरमति विचारधारा के अनुसार समाधान पर विस्तृत जानकारी दी जाती है। आप शीघ्र ही मनीआर्डर या बैंक-ड्राफ्ट द्वारा सचिव, धर्म प्रचार कमेटी (शि: गु: प्र: कमेटी), श्री अमृतसर-१४३००६ के नाम भेजकर लाभ उठाएं।

वार्षिक चंदा (देश)	१०	रुपये
आजीवन (देश)	१००	रुपये
वार्षिक चंदा (विदेश)	२५०	रुपये

ਬਾਰਹ ਮਾਹਾ ਮਾਂਝ

ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ॥ ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ॥ ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ॥ ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ॥ ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ॥ ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ॥ ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ॥ ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ॥ ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ॥੫॥

ਬਾਰਹ ਮਾਹਾ ਤੁਖਾਰੀ

ਆਸਾੜੁ ਭਲਾ ਸੂਰਜੁ ਗਗਨਿ ਤਪੈ॥ ਧਰਤੀ ਦੂਖ ਸਹੈ ਸੋਖੈ ਅਗਨਿ ਭਖੈ॥ ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ॥ ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ॥ ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ ਤਿਸੁ ਸਾਚੁ ਸਮਾਲੇ॥ ਨਾਨਕ ਜਿਸ ਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ॥੮॥

ਜੂਨ-ਜੁਲਾਈ 2019

ਹਾੜ

ਸੰਗਰਾਂਦ - ੦੧ ਹਾੜ / 15 ਜੂਨ
ਪੂਰਨਮਾਸੀ - ੦੩ ਹਾੜ / 17 ਜੂਨ
ਮੱਸਿਆ - ੧੮ ਹਾੜ / 02 ਜੁਲਾਈ

ਐਤਵਾਰ Sun	੩੦ 14 ਜੁਲਾਈ	੨ 16 ਜੂਨ	੯ 23 ਜੂਨ	੧੬ 30 ਜੂਨ	੨੩ 7 ਜੁਲਾਈ
ਸੋਮਵਾਰ Mon	੩੧ 15 ਜੁਲਾਈ	੩ 17 ਜੂਨ	੧੦ 24 ਜੂਨ	੧੭ 1 ਜੁਲਾਈ	੨੪ 8 ਜੁਲਾਈ
ਮੰਗਲਵਾਰ Tue		੪ 18 ਜੂਨ	੧੧ 25 ਜੂਨ	੧੮ 2 ਜੁਲਾਈ	੨੫ 9 ਜੁਲਾਈ
ਬੁੱਧਵਾਰ Wed		੫ 19 ਜੂਨ	੧੨ 26 ਜੂਨ	੧੯ 3 ਜੁਲਾਈ	੨੬ 10 ਜੁਲਾਈ
ਵੀਰਵਾਰ Thu		੬ 20 ਜੂਨ	੧੩ 27 ਜੂਨ	੨੦ 4 ਜੁਲਾਈ	੨੭ 11 ਜੁਲਾਈ
ਸ਼ੁੱਕਰਵਾਰ Fri		੭ 21 ਜੂਨ	੧੪ 28 ਜੂਨ	੨੧ 5 ਜੁਲਾਈ	੨੮ 12 ਜੁਲਾਈ
ਸ਼ਨੀਵਾਰ Sat	੧ 15 ਜੂਨ	੮ 22 ਜੂਨ	੧੫ 29 ਜੂਨ	੨੨ 6 ਜੁਲਾਈ	੨੯ 13 ਜੁਲਾਈ

ਗੁਰਪੁਰਬ

ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ — ੪ ਹਾੜ

ਇਤਿਹਾਸਿਕ ਦਿਹਾੜੇ

ਜੋੜ ਮੇਲਾ ਗੁਰਦੁਆਰਾ ਸ੍ਰੀ ਰੀਠਾ ਸਾਹਿਬ — ੩ ਹਾੜ
ਸ਼ਹੀਦੀ ਦਿਹਾੜਾ ਬਾਬਾ ਬੰਦਾ ਸਿੰਘ ਜੀ ਬਹਾਦਰ — ੧੧ ਹਾੜ
ਬਰਸੀ ਮਹਾਰਾਜਾ ਰਣਜੀਤ ਸਿੰਘ ਜੀ — ੧੫ ਹਾੜ
ਸਿਰਜਣਾ ਦਿਵਸ ਸ੍ਰੀ ਅਕਾਲ ਤਖ਼ਤ ਸਾਹਿਬ — ੧੮ ਹਾੜ
ਸ਼ਹੀਦੀ ਦਿਹਾੜਾ ਭਾਈ ਮਨੀ ਸਿੰਘ ਜੀ — ੨੫ ਹਾੜ
ਮੀਰੀ-ਪੀਰੀ ਦਿਵਸ ਪਾਤਸ਼ਾਹੀ ਛੇਵੀਂ — ੨੭ ਹਾੜ

ਭਗਤ ਸਾਹਿਬਾਨ

ਜਨਮ ਦਿਹਾੜਾ ਭਗਤ ਕਬੀਰ ਜੀ — ੩ ਹਾੜ

ਸ੍ਰੀ ਹਰਿਮੰਦਰ ਸਾਹਿਬ ਵਿਖੇ ਜਲੌ

ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਹੇਠ ਲਿਖੇ ਗੁਰਪੁਰਬਾਂ 'ਤੇ ਜਲੌ, ਦੀਪਮਾਲਾ, ਆਤਿਸ਼ਬਾਜ਼ੀ ਕੀਤੀ ਜਾਂਦੀ ਹੈ:

- ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ
- ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਜੀ
- ਗੁਰਗੱਦੀ ਦਿਵਸ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
- ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
- ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ
- ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਸਿੱਖ ਧਰਮ ਅਧਿਐਨ ਪੱਤਰ-ਵਿਹਾਰ ਕੋਰਸ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋ-ਸਾਲਾ ਸਿੱਖ ਧਰਮ ਅਧਿਐਨ ਪੱਤਰ-ਵਿਹਾਰ ਕੋਰਸ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਚਲਾਇਆ ਜਾ ਰਿਹਾ ਹੈ। ਇਸ ਵਿਚ ੧੬ ਸਾਲ ਤੋਂ ਵੱਡੀ ਉਮਰ ਦਾ ਕੋਈ ਵੀ ਸਿੱਖ ਜਾਂ ਗੈਰ-ਸਿੱਖ, ਜੋ ਘੱਟੋ ਘੱਟ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਪੜ੍ਹ ਲਿਖ ਸਕਦਾ ਹੋਵੇ, ਦਾਖਲਾ ਲੈ ਸਕਦਾ ਹੈ। ਕੋਰਸ ਨਾਲ ਸੰਬੰਧਿਤ ਵਧੇਰੇ ਜਾਣਕਾਰੀ www.sgpc.net ਤੋਂ ਲਈ ਜਾ ਸਕਦੀ ਹੈ ਜਾਂ 0183-2553956, ਐਕਸ:322 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਬਾਰਹ ਮਾਹਾ ਮਾਂਝ

ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ॥ ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ॥ ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ॥ ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ॥ ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ॥ ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ॥ ਜਿਨੀ ਸਖੀਏ ਪ੍ਰਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ॥ ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣਹਾਰੁ॥ ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ॥੬॥

ਬਾਰਹ ਮਾਹਾ ਤੁਖਾਰੀ

ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ॥ ਮੈ ਮਨਿ ਤਨਿ ਸਹੁ ਭਾਵੈ ਪਿਰ ਪਰਦੇਸਿ ਸਿਧਾਏ॥ ਪਿਰੁ ਘਰਿ ਨਹੀ ਆਵੈ ਮਰੀਐ ਹਾਵੈ ਦਾਮਨਿ ਚਮਕਿ ਡਰਾਏ॥ ਸੇਜ ਇਕੇਲੀ ਖਰੀ ਦੁਹੇਲੀ ਮਰਣੁ ਭਇਆ ਦੁਖੁ ਮਾਏ॥ ਹਰਿ ਬਿਨੁ ਨੀਦ ਭੂਖ ਕਹੁ ਕੈਸੀ ਕਾਪੜੁ ਤਨਿ ਨ ਸੁਖਾਵਏ॥ ਨਾਨਕ ਸਾ ਸੋਹਾਗਣਿ ਕੰਤੀ ਪਿਰ ਕੈ ਅੰਕਿ ਸਮਾਵਏ॥੯॥

ਜੁਲਾਈ–ਅਗਸਤ 2019

ਸਾਵਣ

ਸੰਗਰਾਂਦ – ੦੧ ਸਾਵਣ / 16 ਜੁਲਾਈ
ਪੂਰਨਮਾਸੀ – ੦੧ ਸਾਵਣ / 16 ਜੁਲਾਈ
ਪੂਰਨਮਾਸੀ – ੩੧ ਸਾਵਣ / 15 ਅਗਸਤ
ਮੱਸਿਆ – ੧੭ ਸਾਵਣ / 01 ਅਗਸਤ

ਐਤਵਾਰ Sun		੬ 21 ਜੁਲਾਈ	੧੩ 28 ਜੁਲਾਈ	੨੦ 4 ਅਗਸਤ	੨੭ 11 ਅਗਸਤ
ਸੋਮਵਾਰ Mon		੭ 22 ਜੁਲਾਈ	੧੪ 29 ਜੁਲਾਈ	੨੧ 5 ਅਗਸਤ	੨੮ 12 ਅਗਸਤ
ਮੰਗਲਵਾਰ Tue	੧ 16 ਜੁਲਾਈ	੮ 23 ਜੁਲਾਈ	੧੫ 30 ਜੁਲਾਈ	੨੨ 6 ਅਗਸਤ	੨੯ 13 ਅਗਸਤ
ਬੁੱਧਵਾਰ Wed	੨ 17 ਜੁਲਾਈ	੯ 24 ਜੁਲਾਈ	੧੬ 31 ਜੁਲਾਈ	੨੩ 7 ਅਗਸਤ	੩੦ 14 ਅਗਸਤ
ਵੀਰਵਾਰ Thu	੩ 18 ਜੁਲਾਈ	੧੦ 25 ਜੁਲਾਈ	੧੭ 1 ਅਗਸਤ	੨੪ 8 ਅਗਸਤ	੩੧ 15 ਅਗਸਤ
ਸ਼ੁੱਕਰਵਾਰ Fri	੪ 19 ਜੁਲਾਈ	੧੧ 26 ਜੁਲਾਈ	੧੮ 2 ਅਗਸਤ	੨੫ 9 ਅਗਸਤ	੩੨ 16 ਅਗਸਤ
ਸ਼ਨੀਵਾਰ Sat	੫ 20 ਜੁਲਾਈ	੧੨ 27 ਜੁਲਾਈ	੧੯ 3 ਅਗਸਤ	੨੬ 10 ਅਗਸਤ	

ਗੁਰਪੁਰਬ

ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ — ੧੧ ਸਾਵਣ

ਇਤਿਹਾਸਿਕ ਦਿਹਾੜੇ

ਸ਼ਹੀਦੀ ਦਿਹਾੜਾ ਭਾਈ ਤਾਰੂ ਸਿੰਘ ਜੀ — ੧ ਸਾਵਣ
ਮੋਰਚਾ ਗੁਰੂ ਕਾ ਬਾਗ (ਸ੍ਰੀ ਅੰਮ੍ਰਿਤਸਰ) — ੨੪ ਸਾਵਣ
ਜੋੜ-ਮੇਲਾ ਬਾਬਾ ਬਕਾਲਾ — ੩੧ ਸਾਵਣ

ਸਰਕਾਰੀ ਛੁੱਟੀਆਂ ਤੇ ਹੋਰ ਦਿਹਾੜੇ

ਸ਼ਹੀਦੀ ਸ. ਊਧਮ ਸਿੰਘ — ੧੬ ਸਾਵਣ
ਅਜ਼ਾਦੀ ਦਿਵਸ — ੩੧ ਸਾਵਣ

ਸੰਥਾ ਸੈਂਚੀਆਂ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਸੰਥਾ ਸੈਂਚੀਆਂ ਪੰਜਾਬੀ ਅਤੇ ਹਿੰਦੀ ਵਿਚ ਉਪਲਬਧ ਹਨ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਗੁਰਦੁਆਰਾ ਸਾਹਿਬਾਨ ਦੇ ਲਿਟਰੇਚਰ ਹਾਊਸਾਂ ਜਾਂ ਪਬਲੀਕੇਸ਼ਨ ਵਿਭਾਗ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।

ਭੇਟਾ

ਸੰਥਾ ਸੈਂਚੀ--ਭਾਗ ਪਹਿਲਾ ਦਰਮਿਆਨਾ (ਪੰਜਾਬੀ)	੨੭੦/-
ਸੰਥਾ ਸੈਂਚੀ--ਭਾਗ ਦੂਜਾ ਦਰਮਿਆਨਾ (ਪੰਜਾਬੀ)	੨੭੫/-
ਸੰਥਾ ਸੈਂਚੀ--ਭਾਗ ਪਹਿਲਾ ਮੋਟੇ ਅੱਖਰ (ਪੰਜਾਬੀ)	੨੯੦/-
ਸੰਥਾ ਸੈਂਚੀ--ਭਾਗ ਦੂਜਾ ਮੋਟੇ ਅੱਖਰ (ਪੰਜਾਬੀ)	੨੭੦/-
ਸੰਥਾ ਸੈਂਚੀ--ਭਾਗ ਪਹਿਲਾ (ਹਿੰਦੀ)	੨੩੦/-
ਸੰਥਾ ਸੈਂਚੀ--ਭਾਗ ਦੂਜਾ (ਹਿੰਦੀ)	੨੦੫/-

ਅਗਸਤ-ਸਤੰਬਰ 2019

ਭਾਦੋਂ

ਸੰਗਰਾਂਦ - ੦੧ ਭਾਦੋਂ / 17 ਅਗਸਤ
ਪੂਰਨਮਾਸੀ - ੨੯ ਭਾਦੋਂ/ 14 ਸਤੰਬਰ
ਮੱਸਿਆ - ੧੪ ਭਾਦੋਂ / 30 ਅਗਸਤ

ਬਾਰਹ ਮਾਹਾ ਮਾਂਝ

ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ॥ ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ॥ ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ॥ ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ॥ ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ॥ ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ॥ ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥ ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ॥ ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ॥੭॥

ਬਾਰਹ ਮਾਹਾ ਤੁਖਾਰੀ

ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ॥ ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ॥ ਬਰਸੈ ਨਿਸਿ ਕਾਲੀ ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ॥ ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭੁਇਅੰਗਮ ਫਿਰਹਿ ਡਸੰਤੇ॥ ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ॥ ਨਾਨਕ ਪੂਛਿ ਚਲਉ ਗੁਰ ਅਪੁਨੇ ਜਹ ਪ੍ਰਭੁ ਤਹ ਹੀ ਜਾਈਐ॥੧੦॥

ਐਤਵਾਰ Sun	੩੦ 15 ਸਤੰਬਰ	੨ 18 ਅਗਸਤ	੯ 25 ਅਗਸਤ	੧੬ 1 ਸਤੰਬਰ	੨੩ 8 ਸਤੰਬਰ
ਸੋਮਵਾਰ Mon	੩੧ 16 ਸਤੰਬਰ	੩ 19 ਅਗਸਤ	੧੦ 26 ਅਗਸਤ	੧੭ 2 ਸਤੰਬਰ	੨੪ 9 ਸਤੰਬਰ
ਮੰਗਲਵਾਰ Tue		੪ 20 ਅਗਸਤ	੧੧ 27 ਅਗਸਤ	੧੮ 3 ਸਤੰਬਰ	੨੫ 10 ਸਤੰਬਰ
ਬੁੱਧਵਾਰ Wed		੫ 21 ਅਗਸਤ	੧੨ 28 ਅਗਸਤ	੧੯ 4 ਸਤੰਬਰ	੨੬ 11 ਸਤੰਬਰ
ਵੀਰਵਾਰ Thu		੬ 22 ਅਗਸਤ	੧੩ 29 ਅਗਸਤ	੨੦ 5 ਸਤੰਬਰ	੨੭ 12 ਸਤੰਬਰ
ਸ਼ੁੱਕਰਵਾਰ Fri		੭ 23 ਅਗਸਤ	੧੪ 30 ਅਗਸਤ	੨੧ 6 ਸਤੰਬਰ	੨੮ 13 ਸਤੰਬਰ
ਸ਼ਨੀਵਾਰ Sat	੧ 17 ਅਗਸਤ	੮ 24 ਅਗਸਤ	੧੫ 31 ਅਗਸਤ	੨੨ 7 ਸਤੰਬਰ	੨੯ 14 ਸਤੰਬਰ

ਗੁਰਪੁਰਬ

ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ	੧੪ ਭਾਦੋਂ
ਪਹਿਲਾ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ	੧੫ ਭਾਦੋਂ
ਗੁਰਗੱਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ	੧੬ ਭਾਦੋਂ
ਜੋਤੀ-ਜੋਤਿ ਦਿਵਸ ਸ੍ਰੀ ਗੁਰੂ ਰਾਮਦਾਸ ਜੀ	੧੬ ਭਾਦੋਂ
ਗੁਰਗੱਦੀ ਦਿਵਸ ਸ੍ਰੀ ਗੁਰੂ ਰਾਮਦਾਸ ਜੀ	੨੬ ਭਾਦੋਂ
ਜੋਤੀ-ਜੋਤਿ ਦਿਵਸ ਸ੍ਰੀ ਗੁਰੂ ਅਮਰਦਾਸ ਜੀ (ਜੋੜ-ਮੇਲਾ ਗੋਇੰਦਵਾਲ ਸਾਹਿਬ)	੨੯ ਭਾਦੋਂ

ਇਤਿਹਾਸਿਕ ਦਿਹਾੜੇ

ਸ਼ਹੀਦੀ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ	੫ ਭਾਦੋਂ
ਜੋੜ-ਮੇਲਾ ਗੁਰਦੁਆਰਾ ਕੰਧ ਸਾਹਿਬ (ਬਟਾਲਾ)	੨੦ ਭਾਦੋਂ

ਧਾਰਮਿਕ ਪ੍ਰੀਖਿਆ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਕੋਲੋਂ ਹਰ ਸਾਲ ਧਾਰਮਿਕ ਪ੍ਰੀਖਿਆ ਲੈ ਕੇ ਵਜ਼ੀਫੇ ਦਿੱਤੇ ਜਾਂਦੇ ਹਨ। ਇਹ ਪ੍ਰੀਖਿਆ ਹਰ ਸਾਲ ਨਵੰਬਰ ਵਿਚ ਹੁੰਦੀ ਹੈ। ਇਸ ਪ੍ਰੀਖਿਆ ਵਿਚ ਸ਼ਾਮਲ ਹੋਣ ਦੇ ਚਾਹਵਾਨ ਸਕੂਲ/ਕਾਲਜ ਦੇ ਵਿਦਿਆਰਥੀ ਸਕੱਤਰ, ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ), ਸ੍ਰੀ ਅੰਮ੍ਰਿਤਸਰ ਨੂੰ ਲਿਖਣ ਜਾਂ 0183-2553956, ਐਕਸ:305 'ਤੇ ਸੰਪਰਕ ਕਰਨ।

ਸਤੰਬਰ–ਅਕਤੂਬਰ 2019

ਅੱਸੂ

ਸੰਗਰਾਂਦ - ੦੧ ਅੱਸੂ / 17 ਸਤੰਬਰ
ਪੂਰਨਮਾਸੀ - ੨੭ ਅੱਸੂ / 13 ਅਕਤੂਬਰ
ਮੱਸਿਆ - ੧੨ ਅੱਸੂ / 28 ਸਤੰਬਰ

ਐਤਵਾਰ Sun		੬ 22 ਸਤੰਬਰ	੧੩ 29 ਸਤੰਬਰ	੨੦ 6 ਅਕਤੂਬਰ	੨੭ 13 ਅਕਤੂਬਰ
ਸੋਮਵਾਰ Mon		੭ 23 ਸਤੰਬਰ	੧੪ 30 ਸਤੰਬਰ	੨੧ 7 ਅਕਤੂਬਰ	੨੮ 14 ਅਕਤੂਬਰ
ਮੰਗਲਵਾਰ Tue	੧ 17 ਸਤੰਬਰ	੮ 24 ਸਤੰਬਰ	੧੫ 1 ਅਕਤੂਬਰ	੨੨ 8 ਅਕਤੂਬਰ	੨੯ 15 ਅਕਤੂਬਰ
ਬੁੱਧਵਾਰ Wed	੨ 18 ਸਤੰਬਰ	੯ 25 ਸਤੰਬਰ	੧੬ 2 ਅਕਤੂਬਰ	੨੩ 9 ਅਕਤੂਬਰ	੩੦ 16 ਅਕਤੂਬਰ
ਵੀਰਵਾਰ Thu	੩ 19 ਸਤੰਬਰ	੧੦ 26 ਸਤੰਬਰ	੧੭ 3 ਅਕਤੂਬਰ	੨੪ 10 ਅਕਤੂਬਰ	
ਸ਼ੁੱਕਰਵਾਰ Fri	੪ 20 ਸਤੰਬਰ	੧੧ 27 ਸਤੰਬਰ	੧੮ 4 ਅਕਤੂਬਰ	੨੫ 11 ਅਕਤੂਬਰ	
ਸ਼ਨੀਵਾਰ Sat	੫ 21 ਸਤੰਬਰ	੧੨ 28 ਸਤੰਬਰ	੧੯ 5 ਅਕਤੂਬਰ	੨੬ 12 ਅਕਤੂਬਰ	

ਬਾਰਹ ਮਾਹਾ ਮਾਂਝ

ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ॥ ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ॥ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ॥ ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ॥ ਜਿੰਨ੍ਹੀ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ॥ ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ॥ ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ॥ ਪ੍ਰਭ ਵਿਣੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ॥ ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ॥੮॥

ਬਾਰਹ ਮਾਹਾ ਤੁਖਾਰੀ

ਅਸੁਨਿ ਆਉ ਪਿਰਾ ਸਾ ਧਨ ਝੂਰਿ ਮੁਈ॥ ਤਾ ਮਿਲੀਐ ਪ੍ਰਭ ਮੇਲੇ ਦੂਜੈ ਭਾਇ ਖੁਈ॥ ਝੂਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ ਫੁਲੇ॥ ਆਗੈ ਘਾਮ ਪਿਛੈ ਰੁਤਿ ਜਾਡਾ ਦੇਖਿ ਚਲਤ ਮਨੁ ਡੋਲੇ॥ ਦਹ ਦਿਸਿ ਸਾਖ ਹਰੀ ਹਰੀਆਵਲ ਸਹਜਿ ਪਕੈ ਸੋ ਮੀਠਾ॥ ਨਾਨਕ ਅਸੁਨਿ ਮਿਲਹੁ ਪਿਆਰੇ ਸਤਿਗੁਰ ਭਏ ਬਸੀਠਾ॥੧੧॥

ਗੁਰਪੁਰਬ

ਗੁਰਗੱਦੀ ਦਿਵਸ ਸ੍ਰੀ ਗੁਰੂ ਅੰਗਦ ਦੇਵ ਜੀ	੩ ਅੱਸੂ
ਜੋਤੀ-ਜੋਤਿ ਦਿਵਸ ਸ੍ਰੀ ਗੁਰੂ ਨਾਨਕ ਦੇਵ ਜੀ	੮ ਅੱਸੂ
ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਜੀ	੨੯ ਅੱਸੂ

ਇਤਿਹਾਸਿਕ ਦਿਹਾੜੇ

ਜੋੜ-ਮੇਲਾ ਬਾਬਾ ਬੁੱਢਾ ਜੀ (ਰਮਦਾਸ)	੨ ਅੱਸੂ
ਜੋੜ-ਮੇਲਾ ਬੀੜ ਬਾਬਾ ਬੁੱਢਾ ਜੀ (ਠੱਠਾ)	੨੧-੨੨ ਅੱਸੂ
ਦਰਬਾਰ ਖ਼ਾਲਸਾ (ਦੁਸਹਿਰਾ)	੨੨ ਅੱਸੂ
ਸ਼ਹੀਦੀ ਭਾਈ ਸੁਖਦੇਵ ਸਿੰਘ (ਸੁੱਖਾ) ਅਤੇ ਭਾਈ ਹਰਜਿੰਦਰ ਸਿੰਘ (ਜਿੰਦਾ)	੨੩ ਅੱਸੂ

ਸਰਕਾਰੀ ਛੁੱਟੀਆਂ ਤੇ ਹੋਰ ਦਿਹਾੜੇ

ਜਨਮ ਦਿਨ (ਸ਼ਹੀਦ) ਭਗਤ ਸਿੰਘ	੧੨ ਅੱਸੂ

ਫ਼ਿਲਮ ਵਿਭਾਗ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਆਧੁਨਿਕ ਤਕਨੀਕ ਨੂੰ ਅਪਨਾਉਂਦਿਆਂ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਫ਼ਿਲਮਾ ਵਿਖਾਉਣ ਵਾਲੀਆਂ ਗੱਡੀਆਂ ਤਿਆਰ ਕਰਵਾਈਆਂ ਗਈਆਂ ਹਨ। ਇਨ੍ਹਾਂ ਗੱਡੀਆਂ ਰਾਹੀਂ ਵੱਖ-ਵੱਖ ਪਿੰਡਾਂ / ਸ਼ਹਿਰਾਂ ਵਿਚ ਜਾ ਕੇ ਸਿੱਖੀ ਦੇ ਪ੍ਰਚਾਰ ਹਿੱਤ ਫ਼ਿਲਮਾਂ ਵਿਖਾਈਆਂ ਜਾਂਦੀਆਂ ਹਨ। ਸੰਗਤ ਦੀ ਮੰਗ 'ਤੇ ਇਨ੍ਹਾਂ ਗੱਡੀਆਂ ਰਾਹੀਂ ਭਾਰਤ ਦੇ ਦੂਰ-ਦੁਰਾਡੇ ਥਾਵਾਂ ਤੇ ਜਾ ਕੇ ਪ੍ਰਚਾਰ ਕੀਤਾ ਜਾਂਦਾ ਹੈ।

ਅਕਤੂਬਰ-ਨਵੰਬਰ 2019

ਬਾਰਹ ਮਾਹਾ ਮਾਂਝ

ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ॥ ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ॥ ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ॥ ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ॥ ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ॥ ਕੀਤਾ ਕਿਛੂ ਨ ਹੋਵਈ ਲਿਖਿਆ ਧੁਰਿ ਸੰਜੋਗ॥ ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ ਉਤਰਹਿ ਸਭਿ ਬਿਓਗ॥ ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ ਮੋਚ॥ ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ॥੯॥

ਬਾਰਹ ਮਾਹਾ ਤੁਖਾਰੀ

ਕਤਕਿ ਕਿਰਤੁ ਪਇਆ ਜੋ ਪ੍ਰਭ ਭਾਇਆ॥ ਦੀਪਕੁ ਸਹਜਿ ਬਲੈ ਤਤਿ ਜਲਾਇਆ॥ ਦੀਪਕ ਰਸ ਤੇਲੋ ਧਨ ਪਿਰ ਮੇਲੋ ਧਨ ਓਮਾਹੈ ਸਰਸੀ॥ ਅਵਗਣ ਮਾਰੀ ਮਰੈ ਨ ਸੀਝੈ ਗੁਣਿ ਮਾਰੀ ਤਾ ਮਰਸੀ॥ ਨਾਮੁ ਭਗਤਿ ਦੇ ਨਿਜ ਘਰਿ ਬੈਠੇ ਅਜਹੁ ਤਿਨਾੜੀ ਆਸਾ॥ ਨਾਨਕ ਮਿਲਹੁ ਕਪਟ ਦਰ ਖੋਲਹੁ ਏਕ ਘੜੀ ਖਟੁ ਮਾਸਾ ॥੧੨॥

ਕੱਤਕ

ਸੰਗਰਾਂਦ - ੦੧ ਕੱਤਕ / 17 ਅਕਤੂ:
ਪੂਰਨਮਾਸੀ - ੨੭ ਕੱਤਕ / 12 ਨਵੰਬਰ
ਮੱਸਿਆ - ੧੨ ਕੱਤਕ / 28 ਅਕਤੂ:

ਐਤਵਾਰ Sun		੪ 20 ਅਕਤੂਬਰ	੧੧ 27 ਅਕਤੂਬਰ	੧੮ 3 ਨਵੰਬਰ	੨੫ 10 ਨਵੰਬਰ
ਸੋਮਵਾਰ Mon		੫ 21 ਅਕਤੂਬਰ	੧੨ 28 ਅਕਤੂਬਰ	੧੯ 4 ਨਵੰਬਰ	੨੬ 11 ਨਵੰਬਰ
ਮੰਗਲਵਾਰ Tue		੬ 22 ਅਕਤੂਬਰ	੧੩ 29 ਅਕਤੂਬਰ	੨੦ 5 ਨਵੰਬਰ	੨੭ 12 ਨਵੰਬਰ
ਬੁੱਧਵਾਰ Wed		੭ 23 ਅਕਤੂਬਰ	੧੪ 30 ਅਕਤੂਬਰ	੨੧ 6 ਨਵੰਬਰ	੨੮ 13 ਨਵੰਬਰ
ਵੀਰਵਾਰ Thu	੧ 17 ਅਕਤੂਬਰ	੮ 24 ਅਕਤੂਬਰ	੧੫ 31 ਅਕਤੂਬਰ	੨੨ 7 ਨਵੰਬਰ	੨੯ 14 ਨਵੰਬਰ
ਸ਼ੁੱਕਰਵਾਰ Fri	੨ 18 ਅਕਤੂਬਰ	੯ 25 ਅਕਤੂਬਰ	੧੬ 1 ਨਵੰਬਰ	੨੩ 8 ਨਵੰਬਰ	੩੦ 15 ਨਵੰਬਰ
ਸ਼ਨੀਵਾਰ Sat	੩ 19 ਅਕਤੂਬਰ	੧੦ 26 ਅਕਤੂਬਰ	੧੭ 2 ਨਵੰਬਰ	੨੪ 9 ਨਵੰਬਰ	

ਗੁਰਪੁਰਬ

ਜੋਤੀ-ਜੋਤਿ ਦਿਵਸ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ	੬ ਕੱਤਕ
ਗੁਰਗੱਦੀ ਦਿਵਸ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ	੬ ਕੱਤਕ
ਗੁਰਗੱਦੀ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ	੧੩ ਕੱਤਕ
ਜੋਤੀ-ਜੋਤਿ ਦਿਵਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ	੧੬ ਕੱਤਕ
ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ	੨੭ ਕੱਤਕ

ਇਤਿਹਾਸਿਕ ਦਿਹਾੜੇ

ਜਨਮ ਦਿਨ ਸੰਤ ਗਿਆਨੀ ਕਰਤਾਰ ਸਿੰਘ ਜੀ ਭਿੰਡਰਾਂਵਾਲੇ	੫ ਕੱਤਕ
ਜਨਮ ਦਿਹਾੜਾ ਬਾਬਾ ਬੁੱਢਾ ਜੀ (ਕੱਥੂਨੰਗਲ)	੭ ਕੱਤਕ
ਬੰਦੀ-ਛੋੜ ਦਿਵਸ (ਦੀਵਾਲੀ)	੧੧ ਕੱਤਕ
ਸਾਕਾ ਪੰਜਾ ਸਾਹਿਬ (ਪਾਕਿਸਤਾਨ)	੧੪ ਕੱਤਕ
ਸ਼ਹੀਦੀ ਭਾਈ ਬੇਅੰਤ ਸਿੰਘ	੧੫ ਕੱਤਕ
ਪੰਜਾਬੀ ਸੂਬਾ ਦਿਵਸ	੧੬ ਕੱਤਕ
ਸ਼ਹੀਦੀ ਦਿਹਾੜਾ ਬਾਬਾ ਦੀਪ ਸਿੰਘ ਜੀ ਸ਼ਹੀਦ	੩੦ ਕੱਤਕ
ਸਥਾਪਨਾ ਦਿਵਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ	੩੦ ਕੱਤਕ

ਭਗਤ ਸਾਹਿਬਾਨ

ਜਨਮ ਦਿਹਾੜਾ ਭਗਤ ਨਾਮਦੇਵ ਜੀ	੨੩ ਕੱਤਕ

ਸਿੱਖ ਰੈਫ਼ਰੈਂਸ ਲਾਇਬ੍ਰੇਰੀ

ਸਮੂਹ ਜਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿਸ ਸੱਜਣ ਪਾਸ ਕੋਈ ਵੀ ਦੁਰਲੱਭ ਇਤਿਹਾਸਿਕ ਹੱਥ-ਲਿਖਤ ਪੁਸਤਕ ਜਾਂ ਕੋਈ ਹੋਰ ਇਤਿਹਾਸਿਕ ਵਸਤੂ ਹੋਵੇ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਟਾ-ਰਹਿਤ ਜਾਂ ਭੇਟਾ-ਸਹਿਤ ਦੇਣ ਲਈ ਸੰਪਰਕ ਕਰਨ ਜੀ।

ਬਾਰਹ ਮਾਹਾ ਮਾਂਝ

ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ॥ ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ॥ ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ॥ ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ॥ ਤਿਨ ਦੁਖੁ ਨ ਕਬਹੂ ਉਤਰੈ ਸੇ ਜਮ ਕੈ ਵਸਿ ਪੜੀਆਹ॥ ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ॥ ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ॥ ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ॥ ਮੰਘਿਰਿ ਪ੍ਰਭੁ ਆਰਾਧਣਾ ਬਹੁੜਿ ਨ ਜਨਮੜੀਆਹ॥੧੦॥

ਬਾਰਹ ਮਾਹਾ ਤੁਖਾਰੀ

ਮੰਘਰ ਮਾਹੁ ਭਲਾ ਹਰਿ ਗੁਣ ਅੰਕਿ ਸਮਾਵਏ॥ ਗੁਣਵੰਤੀ ਗੁਣ ਰਵੈ ਮੈ ਪਿਰੁ ਨਿਹਚਲੁ ਭਾਵਏ॥ ਨਿਹਚਲੁ ਚਤੁਰੁ ਸੁਜਾਣੁ ਬਿਧਾਤਾ ਚੰਚਲੁ ਜਗਤੁ ਸਬਾਇਆ॥ ਗਿਆਨੁ ਧਿਆਨੁ ਗੁਣ ਅੰਕਿ ਸਮਾਣੇ ਪ੍ਰਭ ਭਾਣੇ ਤਾ ਭਾਇਆ॥ ਗੀਤ ਨਾਦ ਕਵਿਤ ਕਵੇ ਸੁਣਿ ਰਾਮ ਨਾਮਿ ਦੁਖੁ ਭਾਗੀ॥ ਨਾਨਕ ਸਾ ਧਨ ਨਾਹ ਪਿਆਰੀ ਅਭ ਭਗਤੀ ਪਿਰ ਆਗੈ॥੧੩॥

ਨਵੰਬਰ-ਦਸੰਬਰ 2019

ਮੱਘਰ

ਸੰਗਰਾਂਦ - ੦੧ ਮੱਘਰ / 16 ਨਵੰਬਰ
ਪੂਰਨਮਾਸੀ - ੨੭ ਮੱਘਰ / 12 ਦਸੰਬਰ
ਮੱਸਿਆ - ੧੧ ਮੱਘਰ / 26 ਨਵੰਬਰ

ਐਤਵਾਰ Sun	੩੦ 15 ਦਸੰਬਰ	੨ 17 ਨਵੰਬਰ	੯ 24 ਨਵੰਬਰ	੧੬ 1 ਦਸੰਬਰ	੨੩ 8 ਦਸੰਬਰ
ਸੋਮਵਾਰ Mon		੩ 18 ਨਵੰਬਰ	੧੦ 25 ਨਵੰਬਰ	੧੭ 2 ਦਸੰਬਰ	੨੪ 9 ਦਸੰਬਰ
ਮੰਗਲਵਾਰ Tue		੪ 19 ਨਵੰਬਰ	੧੧ 26 ਨਵੰਬਰ	੧੮ 3 ਦਸੰਬਰ	੨੫ 10 ਦਸੰਬਰ
ਬੁੱਧਵਾਰ Wed		੫ 20 ਨਵੰਬਰ	੧੨ 27 ਨਵੰਬਰ	੧੯ 4 ਦਸੰਬਰ	੨੬ 11 ਦਸੰਬਰ
ਵੀਰਵਾਰ Thu		੬ 21 ਨਵੰਬਰ	੧੩ 28 ਨਵੰਬਰ	੨੦ 5 ਦਸੰਬਰ	੨੭ 12 ਦਸੰਬਰ
ਸ਼ੁੱਕਰਵਾਰ Fri		੭ 22 ਨਵੰਬਰ	੧੪ 29 ਨਵੰਬਰ	੨੧ 6 ਦਸੰਬਰ	੨੮ 13 ਦਸੰਬਰ
ਸ਼ਨੀਵਾਰ Sat	੧ 16 ਨਵੰਬਰ	੮ 23 ਨਵੰਬਰ	੧੫ 30 ਨਵੰਬਰ	੨੨ 7 ਦਸੰਬਰ	੨੯ 14 ਦਸੰਬਰ

ਗੁਰਪੁਰਬ

ਗੁਰਗੱਦੀ ਦਿਵਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ	੧੪ ਮੱਘਰ
ਸ਼ਹੀਦੀ ਦਿਹਾੜਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ	੧੬ ਮੱਘਰ

ਇਤਿਹਾਸਿਕ ਦਿਹਾੜੇ

ਅਕਾਲ ਚਲਾਣਾ ਭਾਈ ਮਰਦਾਨਾ ਜੀ	੧੩ ਮੱਘਰ
ਜਨਮ ਦਿਹਾੜਾ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ	੧੫ ਮੱਘਰ
ਸ਼ਹੀਦੀ ਦਿਹਾੜਾ ਬਾਬਾ ਗੁਰਬਖਸ਼ ਸਿੰਘ ਜੀ	੧੯ ਮੱਘਰ
ਜਨਮ ਦਿਹਾੜਾ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ	੨੯ ਮੱਘਰ
ਸਥਾਪਨਾ ਦਿਵਸ ਸ਼੍ਰੋਮਣੀ ਅਕਾਲੀ ਦਲ	੨੯ ਮੱਘਰ

ਧਰਮ ਪ੍ਰਚਾਰ ਕਮੇਟੀ ਵੱਲੋਂ ਚਲਾਏ ਜਾ ਰਹੇ ਗੁਰਮਤਿ ਵਿਦਿਆਲੇ

੧. ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ, ੨. ਗੁਰਮਤਿ ਸੰਗੀਤ ਅਕੈਡਮੀ, ਅਨੰਦਪੁਰ ਸਾਹਿਬ, ੩. ਬੇਬੇ ਨਾਨਕੀ ਮਿਸ਼ਨਰੀ ਕਾਲਜ, ਸੁਲਤਾਨਪੁਰ ਲੋਧੀ, ੪. ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ, ਤਲਵੰਡੀ ਸਾਬੋ (ਬਠਿੰਡਾ), ੫. ਗੁਰਮਤਿ ਸੰਗੀਤ ਅਕੈਡਮੀ, ਸੇਖੂਪੁਰਾ ਮੰਜੂਰੀ (ਹਰਿਆਣਾ), ੬. ਸੰਤ ਫਤਿਹ ਸਿੰਘ ਚੰਨਣ ਸਿੰਘ ਸਿੱਖ ਮਿਸ਼ਨਰੀ ਕਾਲਜ, ਬੁੱਢਾ ਜੌਹੜ (ਰਾਜਸਥਾਨ), ੭. ਸ਼ਹੀਦ ਸੰਗੀਤ ਵਿਦਿਆਲਾ, ਬਾਦੀਆਂ (ਸ੍ਰੀ ਮੁਕਤਸਰ), ੮. ਸ੍ਰੀ ਗੁਰੂ ਨਾਨਕ ਗੁਰਮਤਿ ਵਿਦਿਆਲਾ, ਡੇਰਾ ਬਾਬਾ ਨਾਨਕ (ਗੁਰਦਾਸਪੁਰ) ੯. ਸ਼ਹੀਦ ਬਾਬਾ ਦੀਪ ਸਿੰਘ ਗੁਰਮਤਿ ਵਿਦਿਆਲਾ, ਬਖਸ਼ੀਵਾਲਾ ਕੋਠੀ (ਬਰਨਾਲਾ), ੧੦. ਗੁਰਮਤਿ ਸੰਗੀਤ ਵਿਦਿਆਲਾ, ਕਾਲਾ ਮਾਲਾ ਛਾਪਾ (ਬਰਨਾਲਾ), ੧੧. ਸੰਤ ਕਰਤਾਰ ਸਿੰਘ ਜੀ ਖਾਲਸਾ ਗੁਰਮਤਿ ਸੰਗੀਤ ਵਿਦਿਆਲਾ, ਭੂਰਾ ਕੋਹਨਾ (ਤਰਨਤਾਰਨ), ੧੨. ਭਾਈ ਗੁਰਦਾਸ ਗੁਰਮਤਿ ਵਿਦਿਆਲਾ, ਆਲਮਗੀਰ (ਲੁਧਿਆਣਾ), ੧੩. ਭਾਈ ਗੁਰਦਾਸ ਗੁਰਮਤਿ ਵਿਦਿਆਲਾ, ਜੁਬਲੀ ਧਰਮਸ਼ਾਲਾ, ਫਿਰੋਜ਼ਪੁਰ, ੧੪.ਗੁਰਮਤਿ ਵਿਦਿਆਲਾ, ਫਰੀਦਕੋਟ, ੧੫. ਸ੍ਰੀ ਗੁਰੂ ਰਾਮਦਾਸ ਜੀ ਗੁਰਮਤਿ ਸੰਗੀਤ ਵਿਦਿਆਲਾ ਸ਼ਾਹਜਹਾਨਪੁਰ (ਯੂ.ਪੀ.), ੧੬. ਸ੍ਰੀ ਗੁਰੂ ਨਾਨਕ ਗੁਰਮਤਿ ਵਿਦਿਆਲਾ ਰਾਏਪੁਰ ਛੱਤੀਸਗੜ੍ਹ।

ਬਾਰਹ ਮਾਹਾ ਮਾਂਝ

ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ॥ ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ॥ ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ॥ ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ॥ ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ॥ ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੁੜੀਆਹੁ॥ ਬਾਰਿ ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ॥ ਸਰਮ ਪਈ ਨਾਰਾਇਣੈ ਨਾਨਕ ਦਰਿ ਪਈਆਹੁ॥ ਪੋਖੁ ਸੋੁਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ॥੧੧॥

ਬਾਰਹ ਮਾਹਾ ਤੁਖਾਰੀ

ਪੋਖਿ ਤੁਖਾਰੁ ਪੜੈ ਵਣੁ ਤ੍ਰਿਣੁ ਰਸੁ ਸੋਖੈ॥ ਆਵਤ ਕੀ ਨਾਹੀ ਮਨਿ ਤਨਿ ਵਸਹਿ ਮੁਖੇ॥ ਮਨਿ ਤਨਿ ਰਵਿ ਰਹਿਆ ਜਗਜੀਵਨੁ ਗੁਰ ਸਬਦੀ ਰੰਗੁ ਮਾਣੀ॥ ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ॥ ਦਰਸਨੁ ਦੇਹੁ ਦਇਆਪਤਿ ਦਾਤੇ ਗਤਿ ਪਾਵਉ ਮਤਿ ਦੇਹੋ॥ ਨਾਨਕ ਰੰਗਿ ਰਵੈ ਰਸਿ ਰਸੀਆ ਹਰਿ ਸਿਉ ਪ੍ਰੀਤਿ ਸਨੇਹੋ॥੧੪॥

ਦਸੰਬਰ-ਜਨਵਰੀ 2019-20

ਪੋਹ

ਸੰਗਰਾਂਦ - ੦੧ ਪੋਹ / 16 ਦਸੰਬਰ
ਪੂਰਨਮਾਸੀ - ੨੬ ਪੋਹ / 10 ਜਨਵਰੀ
ਮੱਸਿਆ - ੧੧ ਪੋਹ / 26 ਦਸੰਬਰ

ਐਤਵਾਰ Sun		੭ 22 ਦਸੰਬਰ	੧੪ 29 ਦਸੰਬਰ	੨੧ 5 ਜਨਵਰੀ	੨੮ 12 ਜਨਵਰੀ
ਸੋਮਵਾਰ Mon	੧ 16 ਦਸੰਬਰ	੮ 23 ਦਸੰਬਰ	੧੫ 30 ਦਸੰਬਰ	੨੨ 6 ਜਨਵਰੀ	੨੯ 13 ਜਨਵਰੀ
ਮੰਗਲਵਾਰ Tue	੨ 17 ਦਸੰਬਰ	੯ 24 ਦਸੰਬਰ	੧੬ 31 ਦਸੰਬਰ	੨੩ 7 ਜਨਵਰੀ	
ਬੁੱਧਵਾਰ Wed	੩ 18 ਦਸੰਬਰ	੧੦ 25 ਦਸੰਬਰ	੧੭ 1 ਜਨਵਰੀ	੨੪ 8 ਜਨਵਰੀ	
ਵੀਰਵਾਰ Thu	੪ 19 ਦਸੰਬਰ	੧੧ 26 ਦਸੰਬਰ	੧੮ 2 ਜਨਵਰੀ	੨੫ 9 ਜਨਵਰੀ	
ਸ਼ੁੱਕਰਵਾਰ Fri	੫ 20 ਦਸੰਬਰ	੧੨ 27 ਦਸੰਬਰ	੧੯ 3 ਜਨਵਰੀ	੨੬ 10 ਜਨਵਰੀ	
ਸ਼ਨੀਵਾਰ Sat	੬ 21 ਦਸੰਬਰ	੧੩ 28 ਦਸੰਬਰ	੨੦ 4 ਜਨਵਰੀ	੨੭ 11 ਜਨਵਰੀ	

ਗੁਰਪੁਰਬ

ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ — ੧੮ ਪੋਹ

ਇਤਿਹਾਸਿਕ ਦਿਹਾੜੇ

ਸ਼ਹੀਦੀ ਦਿਹਾੜਾ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) — ੭ ਪੋਹ
ਸ਼ਹੀਦੀ ਵੱਡੇ ਸਾਹਿਬਜ਼ਾਦੇ ਅਤੇ ਚਮਕੌਰ ਸਾਹਿਬ ਦੇ ਹੋਰ ਸ਼ਹੀਦ — ੮ ਪੋਹ
ਸ਼ਹੀਦੀ ਦਿਹਾੜਾ ਭਾਈ ਸੰਗਤ ਸਿੰਘ ਜੀ — ੯ ਪੋਹ
ਸ਼ਹੀਦੀ ਦਿਹਾੜਾ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ — ੧੩ ਪੋਹ
ਸ਼ਹੀਦੀ ਭਾਈ ਕੇਹਰ ਸਿੰਘ, ਭਾਈ ਸਤਵੰਤ ਸਿੰਘ — ੨੨ ਪੋਹ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਚਲਾਏ ਜਾ ਰਹੇ ਪ੍ਰਚਾਰ ਮਿਸ਼ਨ

੧. ਸਿੱਖ ਮਿਸ਼ਨ ਯੂ.ਪੀ., ਹਾਪੜ
੨. ਸਿੱਖ ਮਿਸ਼ਨ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਕੁਰੂਕਸ਼ੇਤਰ
੩. ਸਿੱਖ ਮਿਸ਼ਨ ਜੰਮੂ-ਕਸ਼ਮੀਰ, ਜੰਮੂ
੪. ਸਿੱਖ ਮਿਸ਼ਨ ਪੱਛਮੀ ਬੰਗਾਲ, ਕਲਕੱਤਾ
੫. ਸਿੱਖ ਮਿਸ਼ਨ ਦਿੱਲੀ
੬. ਸਿੱਖ ਮਿਸ਼ਨ ਉੱਤਰਾਖੰਡ, ਕਾਸ਼ੀਪੁਰ
੭. ਸਿੱਖ ਮਿਸ਼ਨ ਛੱਤੀਸਗੜ੍ਹ, ਰਾਏਪੁਰ
੮. ਸਿੱਖ ਮਿਸ਼ਨ ਰਾਜਸਥਾਨ, ਗੰਗਾਨਗਰ
੯. ਸਿੱਖ ਮਿਸ਼ਨ ਮਹਾਰਾਸ਼ਟਰ, ਨਾਗਪੁਰ
੧੦. ਸਿੱਖ ਮਿਸ਼ਨ ਨੇਪਾਲ, ਕਾਠਮੰਡੂ

ਜਨਵਰੀ-ਫਰਵਰੀ 2020

ਬਾਰਹ ਮਾਹਾ ਮਾਂਝ

ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ॥ ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ॥ ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ॥ ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ॥ ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ॥ ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ॥ ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ॥ ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ॥ ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ ॥੧੨॥

ਬਾਰਹ ਮਾਹਾ ਤੁਖਾਰੀ

ਮਾਘਿ ਪੁਨੀਤ ਭਈ ਤੀਰਥੁ ਅੰਤਰਿ ਜਾਨਿਆ॥ ਸਾਜਨ ਸਹਜਿ ਮਿਲੇ ਗੁਣ ਗਹਿ ਅੰਕਿ ਸਮਾਨਿਆ॥ ਪ੍ਰੀਤਮ ਗੁਣ ਅੰਕੇ ਸੁਣਿ ਪ੍ਰਭ ਬੰਕੇ ਤੁਧੁ ਭਾਵਾ ਸਰਿ ਨਾਵਾ॥ ਗੰਗ ਜਮੁਨ ਤਹ ਬੇਣੀ ਸੰਗਮ ਸਾਤ ਸਮੁੰਦ ਸਮਾਵਾ॥ ਪੁੰਨ ਦਾਨ ਪੂਜਾ ਪਰਮੇਸੁਰ ਜੁਗਿ ਜੁਗਿ ਏਕੋ ਜਾਤਾ॥ ਨਾਨਕ ਮਾਘਿ ਮਹਾ ਰਸੁ ਹਰਿ ਜਪਿ ਅਠਸਠਿ ਤੀਰਥ ਨਾਤਾ॥੧੫॥

ਮਾਘ

ਸੰਗਰਾਂਦ - ੦੧ ਮਾਘ / 14 ਜਨਵਰੀ
ਪੂਰਨਮਾਸੀ - ੨੭ ਮਾਘ / 09 ਫਰਵਰੀ
ਮੱਸਿਆ - ੧੧ ਮਾਘ / 24 ਜਨਵਰੀ

ਐਤਵਾਰ Sun		੬ 19 ਜਨਵਰੀ	੧੩ 26 ਜਨਵਰੀ	੨੦ 2 ਫਰਵਰੀ	੨੭ 9 ਫਰਵਰੀ
ਸੋਮਵਾਰ Mon		੭ 20 ਜਨਵਰੀ	੧੪ 27 ਜਨਵਰੀ	੨੧ 3 ਫਰਵਰੀ	੨੮ 10 ਫਰਵਰੀ
ਮੰਗਲਵਾਰ Tue	੧ 14 ਜਨਵਰੀ	੮ 21 ਜਨਵਰੀ	੧੫ 28 ਜਨਵਰੀ	੨੨ 4 ਫਰਵਰੀ	੨੯ 11 ਫਰਵਰੀ
ਬੁੱਧਵਾਰ Wed	੨ 15 ਜਨਵਰੀ	੯ 22 ਜਨਵਰੀ	੧੬ 29 ਜਨਵਰੀ	੨੩ 5 ਫਰਵਰੀ	੩੦ 12 ਫਰਵਰੀ
ਵੀਰਵਾਰ Thu	੩ 16 ਜਨਵਰੀ	੧੦ 23 ਜਨਵਰੀ	੧੭ 30 ਜਨਵਰੀ	੨੪ 6 ਫਰਵਰੀ	
ਸ਼ੁੱਕਰਵਾਰ Fri	੪ 17 ਜਨਵਰੀ	੧੧ 24 ਜਨਵਰੀ	੧੮ 31 ਜਨਵਰੀ	੨੫ 7 ਫਰਵਰੀ	
ਸ਼ਨੀਵਾਰ Sat	੫ 18 ਜਨਵਰੀ	੧੨ 25 ਜਨਵਰੀ	੧੯ 1 ਫਰਵਰੀ	੨੬ 8 ਫਰਵਰੀ	

ਗੁਰਪੁਰਬ

ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ — ੨੫ ਮਾਘ

ਇਤਿਹਾਸਿਕ ਦਿਹਾੜੇ

ਜੋੜ-ਮੇਲਾ ਸ੍ਰੀ ਮੁਕਤਸਰ ਸਾਹਿਬ (ਮਾਘੀ) — ੧ ਮਾਘ
ਚਾਬੀਆਂ ਦਾ ਮੋਰਚਾ (ਸ੍ਰੀ ਅੰਮ੍ਰਿਤਸਰ) — ੧ ਮਾਘ
ਨੀਂਹ-ਪੱਥਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਅੰਮ੍ਰਿਤਸਰ) — ੭ ਮਾਘ
ਜਨਮ ਦਿਹਾੜਾ ਬਾਬਾ ਦੀਪ ਸਿੰਘ ਜੀ — ੧੪ ਮਾਘ
ਵੱਡਾ ਘੱਲੂਘਾਰਾ ਕੁੱਪ-ਰੋਹੀੜਾ (ਸੰਗਰੂਰ) — ੨੭ ਮਾਘ
ਜਨਮ ਦਿਹਾੜਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ — ੩੦ ਮਾਘ

ਸਰਕਾਰੀ ਛੁੱਟੀਆਂ ਤੇ ਹੋਰ ਦਿਹਾੜੇ

ਗਣਤੰਤਰ ਦਿਵਸ — ੧੩ ਮਾਘ
ਬਸੰਤ ਪੰਚਮੀ — ੧੭ ਮਾਘ

ਭਗਤ ਸਾਹਿਬਾਨ

ਜਨਮ ਦਿਹਾੜਾ ਭਗਤ ਰਵਿਦਾਸ ਜੀ — ੨੭ ਮਾਘ

ਲਿਟਰੇਚਰ ਵਿਭਾਗ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਲਿਟਰੇਚਰ ਵਿਭਾਗ ਬਣਾਇਆ ਹੋਇਆ ਹੈ। ਜਿਸ ਵਿਚ ਸਿੱਖ ਧਰਮ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ 'ਤੇ ਖੋਜ ਭਰਪੂਰ ਪੁਸਤਕਾਂ ਅਤੇ ਭੇਟਾ ਰਹਿਤ ਕਿਤਾਬਚੇ ਸੰਗਤ ਲਈ ਤਿਆਰ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਸਿੱਖ ਇਤਿਹਾਸ ਨਾਲ ਸਬੰਧਤ ਪੁਸਤਕ ਪ੍ਰਦਰਸ਼ਨੀਆਂ ਲਗਾਉਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਸੰਗਤ ਦੀ ਮੰਗ 'ਤੇ ਇਸ ਵਿਭਾਗ ਵੱਲੋਂ ਪੁਸਤਕ ਪ੍ਰਦਰਸ਼ਨੀ ਵਾਲੀਆਂ ਗੱਡੀਆਂ ਵੀ ਥਾਂ ਪੁਰ ਥਾਂ ਭੇਜੀਆਂ ਜਾਂਦੀਆਂ ਹਨ। ਹਰ ਸਾਲ ਦੀ ਨਾਨਕਸ਼ਾਹੀ ਕੈਲੰਡਰ ਅਤੇ ਡਾਇਰੀ ਵੀ ਇਸ ਵਿਭਾਗ ਪਾਸੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਬਾਰਹ ਮਾਹਾ ਮਾਂਝ

ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ॥ ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ॥ ਸੇਜ ਸੁਹਾਵੀ ਸਰਬ ਸੁਖ ਹੁਣਿ ਦੁਖਾ ਨਾਹੀ ਜਾਇ॥ ਇਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ॥ ਮਿਲਿ ਸਹੀਆ ਮੰਗਲੁ ਗਾਵਹੀ ਗੀਤ ਗੋਵਿੰਦ ਅਲਾਇ॥ ਹਰਿ ਜੇਹਾ ਅਵਰੁ ਨ ਦਿਸਈ ਕੋਈ ਦੂਜਾ ਲਵੈ ਨ ਲਾਇ॥ ਹਲਤੁ ਪਲਤੁ ਸਵਾਰਿਓਨੁ ਨਿਹਚਲ ਦਿਤੀਅਨੁ ਜਾਇ॥ ਸੰਸਾਰ ਸਾਗਰ ਤੇ ਰਖਿਅਨੁ ਬਹੁੜਿ ਨ ਜਨਮੈ ਧਾਇ॥ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਇ॥ ਫਲਗੁਣਿ ਨਿਤ ਸਲਾਹੀਐ ਜਿਸ ਨੋ ਤਿਲੁ ਨ ਤਮਾਇ ॥੧੩॥

ਬਾਰਹ ਮਾਹਾ ਤੁਖਾਰੀ

ਫਲਗੁਨਿ ਮਨਿ ਰਹਸੀ ਪ੍ਰੇਮੁ ਸੁਭਾਇਆ॥ ਅਨਦਿਨੁ ਰਹਸੁ ਭਇਆ ਆਪੁ ਗਵਾਇਆ॥ ਮਨ ਮੋਹੁ ਚੁਕਾਇਆ ਜਾ ਤਿਸੁ ਭਾਇਆ ਕਰਿ ਕਿਰਪਾ ਘਰਿ ਆਓ॥ ਬਹੁਤੇ ਵੇਸ ਕਰੀ ਪਿਰ ਬਾਝਹੁ ਮਹਲੀ ਲਹਾ ਨ ਥਾਓ॥ ਹਾਰ ਡੋਰ ਰਸ ਪਾਟ ਪਟੰਬਰ ਪਿਰਿ ਲੋੜੀ ਸੀਗਾਰੀ॥ ਨਾਨਕ ਮੇਲਿ ਲਈ ਗੁਰਿ ਅਪਣੈ ਘਰਿ ਵਰੁ ਪਾਇਆ ਨਾਰੀ॥੧੬॥

ਫਰਵਰੀ-ਮਾਰਚ 2020

ਫੱਗਣ

ਸੰਗਰਾਂਦ - ੦੧ ਫੱਗਣ / 13 ਫਰਵਰੀ
ਪੂਰਨਮਾਸੀ - ੨੬ ਫੱਗਣ / 09 ਮਾਰਚ
ਮੱਸਿਆ - ੧੧ ਫੱਗਣ / 23 ਫਰਵਰੀ

ਐਤਵਾਰ Sun		੪ 16 ਫਰਵਰੀ	੧੧ 23 ਫਰਵਰੀ	੧੮ 1 ਮਾਰਚ	੨੫ 8 ਮਾਰਚ
ਸੋਮਵਾਰ Mon		੫ 17 ਫਰਵਰੀ	੧੨ 24 ਫਰਵਰੀ	੧੯ 2 ਮਾਰਚ	੨੬ 9 ਮਾਰਚ
ਮੰਗਲਵਾਰ Tue		੬ 18 ਫਰਵਰੀ	੧੩ 25 ਫਰਵਰੀ	੨੦ 3 ਮਾਰਚ	੨੭ 10 ਮਾਰਚ
ਬੁੱਧਵਾਰ Wed		੭ 19 ਫਰਵਰੀ	੧੪ 26 ਫਰਵਰੀ	੨੧ 4 ਮਾਰਚ	੨੮ 11 ਮਾਰਚ
ਵੀਰਵਾਰ Thu	੧ 13 ਫਰਵਰੀ	੮ 20 ਫਰਵਰੀ	੧੫ 27 ਫਰਵਰੀ	੨੨ 5 ਮਾਰਚ	੨੯ 12 ਮਾਰਚ
ਸ਼ੁੱਕਰਵਾਰ Fri	੨ 14 ਫਰਵਰੀ	੯ 21 ਫਰਵਰੀ	੧੬ 28 ਫਰਵਰੀ	੨੩ 6 ਮਾਰਚ	੩੦ 13 ਮਾਰਚ
ਸ਼ਨੀਵਾਰ Sat	੩ 15 ਫਰਵਰੀ	੧੦ 22 ਫਰਵਰੀ	੧੭ 29 ਫਰਵਰੀ	੨੪ 7 ਮਾਰਚ	

ਇਤਿਹਾਸਿਕ ਦਿਹਾੜੇ

ਸਾਕਾ ਨਨਕਾਣਾ ਸਾਹਿਬ (ਪਾਕਿਸਤਾਨ)	੯ ਫੱਗਣ
ਜੈਤੋ ਦਾ ਮੋਰਚਾ (ਫਰੀਦਕੋਟ)	੯ ਫੱਗਣ
ਹੋਲਾ ਮਹੱਲਾ	੨੭ ਫੱਗਣ

ਸਰਕਾਰੀ ਛੁੱਟੀਆਂ

ਕੌਮਾਂਤਰੀ ਮਹਿਲਾ ਦਿਵਸ	੨੫ ਫੱਗਣ

ਪੰਥ-ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ, ਬਹਾਦਰਗੜ੍ਹ (ਪਟਿਆਲਾ)

ਪੰਥ-ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ, ਬਹਾਦਰਗੜ੍ਹ (ਪਟਿਆਲਾ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਚਲਾਇਆ ਜਾ ਰਿਹਾ ਹੈ। ਇਸ ਸਥਾਨ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਦਾ ਰਿਫ੍ਰੈਸ਼ਰ ਕੋਰਸ ਚਲਾਇਆ ਜਾ ਰਿਹਾ ਹੈ। ਇਥੇ ਹੀ ਬੈਚੂਲਰ ਆਫ਼ ਗੁਰਦੁਆਰਾ ਮੈਨੇਜਮੈਂਟ ਦਾ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਦਿਆ ਅਦਾਰਿਆ ਦਾ ਡਾਇਰੈਕਟੋਰੇਟ ਵੀ ਇਥੇ ਹੀ ਹੈ। ਇਥੇ ਆਪਣੇ ਵਿਦਿਅਕ ਅਦਾਰਿਆਂ ਲਈ ਯੋਜਨਾਵਾਂ ਤਿਆਰ ਕੀਤੀਆਂ ਜਾਂਦੀਆਂ ਹਨ।

ਧਰਮ ਪ੍ਰਚਾਰ ਕਮੇਟੀ ਦੀਆਂ ਪ੍ਰਕਾਸ਼ਨਾਵਾਂ

ਆਤਮ ਕਥਾ ਬਾਬਾ ਵਿਸਾਖਾ ਸਿੰਘ	ਪ੍ਰੋ. ਮਲਵਿੰਦਰ ਸਿੰਘ	੩੨.੦੦
ਅੰਗਰੇਜਾਂ ਤੇ ਸਿੱਖਾਂ ਦੀਆਂ ਲੜਾਈਆਂ	ਕਰਨੈਲ ਸਿੰਘ	ਛਪਾਈ ਅਧੀਨ
ਅਲੰਕਾਰ ਨਿਰਣਯ	ਪੰਡਿਤ ਕਰਤਾਰ ਸਿੰਘ ਦਾਖਾ	੨੧.੦੦
ਏਕ ਓਟ ਏਕੋ ਆਧਾਰੁ	ਗਿਆਨੀ ਅਰਜਨ ਸਿੰਘ	੩੦.੦੦
ਸਿੱਖ ਨੈਤਿਕਚਾਰ	ਬਲਵਿੰਦਰ ਸਿੰਘ	ਛਪਾਈ ਅਧੀਨ
ਸਿੱਖ ਸਿੱਖੀ ਤੇ ਸਿਧਾਂਤ	ਡਾ. ਤਾਰਨ ਸਿੰਘ	੬੦.੦੦
ਸਿੱਖ ਜੱਥੇਬੰਦੀ	ਗਿਆਨੀ ਗੁਰਦਿੱਤ ਸਿੰਘ	੨੫.੦੦
ਸਿੱਖ ਸੰਕਲਪ ਸਿਧਾਂਤ ਤੇ ਸੰਸਥਾਵਾਂ	ਡਾ. ਰੂਪ ਸਿੰਘ	੧੬੫.੦੦
ਸ੍ਰੀ ਗੁਰੂ ਗ੍ਰੰਥ ਤੇ ਪੰਥ	ਗਿਆਨੀ ਸ਼ੇਰ ਸਿੰਘ	੨੫.੦੦
ਸਿੱਖ ਧਰਮ	ਪ੍ਰਿੰ. ਤੇਜਾ ਸਿੰਘ ਐੱਮ.ਏ.	੩੦.੦੦
ਸਿੱਖ ਸਭਿਆਚਾਰ ਤੇ ਹੋਰ ਧਾਰਮਿਕ ਲੇਖ	ਪ੍ਰਿੰ. ਤੇਜਾ ਸਿੰਘ	ਛਪਾਈ ਅਧੀਨ
ਸਿੱਖ ਇਤਿਹਾਸ ਬਾਰੇ	ਡਾ. ਗੰਡਾ ਸਿੰਘ	੪੦.੦੦
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਲਾਹੀ ਸੰਦੇਸ਼	ਡਾ. ਦਵਿੰਦਰ ਸਿੰਘ ਸੇਖੋਂ	ਛਪਾਈ ਅਧੀਨ
ਸਿੱਖ ਸ਼ਹੀਦੀ ਲਹਿਰਾਂ ਭਾਗ ੨	ਕਰਨਲ ਡਾ. ਦਵਿੰਦਰ ਸਿੰਘ ਗਰੇਵਾਲ	੪੫.੦੦
ਸਿੱਖ ਨਸਲਕੁਸ਼ੀ-੧੯੮੪	ਸ. ਸਿਮਰਜੀਤ ਸਿੰਘ	੪੦.੦੦
ਸੇ ਭਗਤ ਸਤਿਗੁਰ ਮਨਿ ਭਾਏ	ਡਾ. ਰੂਪ ਸਿੰਘ	੪੦.੦੦
ਸਿੱਖ ਸੰਗਰਾਮ ਦੀ ਦਾਸਤਾਨ	ਡਾ. ਰੂਪ ਸਿੰਘ	੧੨੦.੦੦
ਸਿੱਖ ਇਨਕਲਾਬ	ਜਗਜੀਤ ਸਿੰਘ	੭੦.੦੦
ਸਿੱਖ ਧਰਮ ਤੇ ਅਨਯ-ਮਤ	ਗਿਆਨੀ ਲਾਲ ਸਿੰਘ (ਸੰਗਰੂਰ ਵਾਲੇ)	੪੦.੦੦
ਗੁਰਮਤਿ ਦਰਸ਼ਨ ਤੇ ਸਿੱਖ ਸਭਿਆਚਾਰ	ਸਿਮਰਜੀਤ ਸਿੰਘ	੪੦.੦੦
ਗੁਰੂ ਬਾਬੇ ਦੀ ਬਾਣੀ	ਡਾ. ਹਰਨਾਮ ਸਿੰਘ ਸ਼ਾਨ	੪੦.੦੦
ਗੁਰੂ ਕਾਵਯ ਦਰਸ਼ਨ	ਪੰਡਿਤ ਕਰਤਾਰ ਸਿੰਘ ਦਾਖਾ	੩੫.੦੦
ਗੁਰਮਤਿ ਸੰਗੀਤ ਦਰਪਣ ਭਾਗ ੧	ਪ੍ਰੋ. ਕਰਤਾਰ ਸਿੰਘ	੧੦੦.੦੦
ਗੁਰਮਤਿ ਸੰਗੀਤ ਦਰਪਣ ਭਾਗ ੨	ਪ੍ਰੋ. ਕਰਤਾਰ ਸਿੰਘ	੯੦.੦੦
ਗੁਰਮਤਿ ਸੰਗੀਤ ਦਰਪਣ ਭਾਗ ੩	ਪ੍ਰੋ. ਕਰਤਾਰ ਸਿੰਘ	੬੦.੦੦
ਗੁਰਮਤਿ ਗਿਆਨ ਭਾਗ ੧	ਡਾ. ਇੰਦਰਜੀਤ ਸਿੰਘ ਗੋਗੋਆਣੀ	੮੦.੦੦
ਗੁਰਮਤਿ ਗਿਆਨ ਭਾਗ ੨	ਡਾ. ਇੰਦਰਜੀਤ ਸਿੰਘ ਗੋਗੋਆਣੀ	੮੦.੦੦
ਗੁਰਮਤਿ ਗਿਆਨ ਭਾਗ ੩	ਡਾ. ਜੋਗੇਸ਼ਵਰ ਸਿੰਘ	੯੦.੦੦
ਗੁਰਮਤਿ ਗਿਆਨ ਭਾਗ ੪ (ਪਹਿਲਾ)	ਡਾ. ਹਰਦੇਵ ਸਿੰਘ	੧੨੦.੦੦
ਗੁਰਮਤਿ ਗਿਆਨ ਭਾਗ ੪ (ਦੂਜਾ)	ਡਾ. ਹਰਦੇਵ ਸਿੰਘ	੮੦.੦੦
ਗਤਕਾ	ਡਾ. ਮਨਮੋਹਨ ਸਿੰਘ ਭਾਗੋਵਾਲੀਆ	੭੦.੦੦
ਗੁਰਬਾਣੀ ਸੰਗੀਤ ਦਰਪਣ	ਪ੍ਰੋ. ਕਰਤਾਰ ਸਿੰਘ	੭੦.੦੦
ਗਿਆਨੀ ਦਿੱਤ ਸਿੰਘ	ਸੰਪਾਦਕ ਗਿਆਨੀ ਗੁਰਦਿੱਤ ਸਿੰਘ	ਛਪਾਈ ਅਧੀਨ
ਗੁਰੂ ਅੰਗਦ ਦੇਵ ਸੰਗੀਤ ਦਰਪਣ	ਪ੍ਰੋ. ਕਰਤਾਰ ਸਿੰਘ	ਛਪਾਈ ਅਧੀਨ
ਗੁਰੂ ਅੰਗਦ ਦੇਵ ਜੀ ਦਾ ਪੂਰਨ ਸਮਰਪਣ ਫ਼ਲਸਫ਼ਾ	ਡਾ. ਜੋਧ ਸਿੰਘ	੪੦.੦੦
ਗੁਰਦੁਆਰਾ ਕੋਸ਼	ਡਾ. ਜਸਬੀਰ ਸਿੰਘ ਦਿਲਜੀਤ ਸਿੰਘ ਬੇਦੀ	੧੫੦.੦੦
ਚਾਰ ਸਾਹਿਬਜ਼ਾਦੇ	ਸੰਪਾਦਕ ਬਲਵਿੰਦਰ ਸਿੰਘ ਜੌੜਾਸਿੰਘਾ	੪੦.੦੦

ਜਿਨਿ ਨਾਮੁ ਲਿਖਾਇਆ ਸਚੁ	ਬਲਵਿੰਦਰ ਸਿੰਘ ਜੌੜਾਸਿੰਘਾ ਸਿਮਰਜੀਤ ਸਿੰਘ	ਛਪਾਈ ਅਧੀਨ
ਵਡਾ ਪੁਰਖੁ ਪਰਗਟਿਆ	ਡਾ. ਰੂਪ ਸਿੰਘ	੧੭੦.੦੦
ਜੋਤਿ ਪ੍ਰਗਾਸ	ਡਾ. ਰੂਪ ਸਿੰਘ	੨੦੦.੦੦
ਪ੍ਰਮੁੱਖ ਸਿੱਖ ਸ਼ਖ਼ਸੀਅਤਾਂ	ਡਾ. ਰੂਪ ਸਿੰਘ	੧੦੦.੦੦
ਨਿਰਭਉ ਨਿਰੰਕਾਰ	ਡਾ. ਰੂਪ ਸਿੰਘ	੨੦੦.੦੦
ਜਪੁਜੀ ਸਟੀਕ	ਪ੍ਰਿੰ. ਤੇਜਾ ਸਿੰਘ	੩੫.੦੦
ਦਸਮੇਸ਼ ਪ੍ਰਗਾਸ	ਡਾ. ਰੂਪ ਸਿੰਘ	੨੦੦.੦੦
ਤੇਰੇ ਦਰ 'ਤੇ ਵਗਦੀ ਕਾਵਿ-ਨਦੀ	ਸੁਰਜੀਤ ਸਿੰਘ ਪਾਤਰ	੫੦.੦੦
ਧਰਮਬੀਰ	ਲਾਲਾ ਧਨੀ ਰਾਮ ਚਾਤ੍ਰਿਕ	ਛਪਾਈ ਅਧੀਨ
ਨਸ਼ਿਆਂ ਦੀ ਦਲਦਲ	ਡਾ. ਰਜਿੰਦਰ ਸਿੰਘ	੩੫.੦੦
ਪਿਰਮ ਪਿਆਲਾ	ਮਾਸਟਰ ਤਾਰਾ ਸਿੰਘ	੨੦.੦੦
ਮੇਰੀ ਯਾਦ	ਮਾਸਟਰ ਤਾਰਾ ਸਿੰਘ	ਛਪਾਈ ਅਧੀਨ
ਰੱਬੀ ਰਿਸ਼ਮਾਂ	ਪ੍ਰਿੰ. ਰਾਮ ਸਿੰਘ	੧੭.੦੦
੫੦ ਸਾਲਾ ਇਤਿਹਾਸ ਗੁਰਮਤਿ ਪ੍ਰਕਾਸ਼	ਬਲਵਿੰਦਰ ਸਿੰਘ ਜੌੜਾਸਿੰਘਾ ਸਿਮਰਜੀਤ ਸਿੰਘ	੧੫੦.੦੦
ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੂਰਬਾਰਧ ਭਾਗ ੧ ਕ੍ਰਿਤ ਭਾਈ ਸੰਤੋਖ ਸਿੰਘ	ਡਾ. ਕਿਰਪਾਲ ਸਿੰਘ	ਛਪਾਈ ਅਧੀਨ
ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੂਰਬਾਰਧ ਭਾਗ ੨ ਕ੍ਰਿਤ ਭਾਈ ਸੰਤੋਖ ਸਿੰਘ	ਡਾ. ਕਿਰਪਾਲ ਸਿੰਘ	੧੬੫.੦੦
ਸ੍ਰੀ ਗੁਰੂ ਨਾਨਕ ਪ੍ਰਕਾਸ਼ ਉਤਰਾਰਧ ਭਾਗ ੧		੧੫੦.੦੦
ਸ੍ਰੀ ਗੁਰੂ ਨਾਨਕ ਪ੍ਰਕਾਸ਼ ਉਤਰਾਰਧ ਭਾਗ ੨	" "	੧੫੦.੦੦
ਸ੍ਰੀ ਗੁਰੂ ਅੰਗਦ ਦੇਵ ਜੀ ਜੀਵਨ ਬ੍ਰਿਤਾਂਤ	" "	੧੨੦.੦੦
ਸ੍ਰੀ ਗੁਰੂ ਅਮਰਦਾਸ ਜੀ ਜੀਵਨ ਬ੍ਰਿਤਾਂਤ	" "	੧੪੦.੦੦
ਸ੍ਰੀ ਗੁਰੂ ਰਾਮਦਾਸ ਜੀ ਜੀਵਨ ਬ੍ਰਿਤਾਂਤ	" "	੯੦.੦੦
ਸ੍ਰੀ ਗੁਰੂ ਅਰਜਨ ਦੇਵ ਜੀ ਜੀਵਨ ਬ੍ਰਿਤਾਂਤ ਭਾਗ ੧	" "	੧੯੫.੦੦
ਸ੍ਰੀ ਗੁਰੂ ਅਰਜਨ ਦੇਵ ਜੀ ਜੀਵਨ ਬ੍ਰਿਤਾਂਤ ਭਾਗ ੨	" "	੧੩੫.੦੦
ਸ੍ਰੀ ਗੁਰੂ ਅਰਜਨ ਦੇਵ ਜੀ ਜੀਵਨ ਬ੍ਰਿਤਾਂਤ ਭਾਗ ੩	" "	੧੩੫.੦੦
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜੀਵਨ ਬ੍ਰਿਤਾਂਤ ਭਾਗ ੧	" "	੧੯੫.੦੦
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜੀਵਨ ਬ੍ਰਿਤਾਂਤ ਭਾਗ ੨	" "	੨੧੦.੦੦
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜੀਵਨ ਬ੍ਰਿਤਾਂਤ ਭਾਗ ੩	" "	੨੩੦.੦੦
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜੀਵਨ ਬ੍ਰਿਤਾਂਤ ਭਾਗ ੪	" "	੨੨੦.੦੦
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜੀਵਨ ਬ੍ਰਿਤਾਂਤ ਭਾਗ ੫	" "	੨੨੦.੦੦
ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਜੀਵਨ ਬ੍ਰਿਤਾਂਤ ਭਾਗ ੧	" "	੨੫੦.੦੦
ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਜੀਵਨ ਬ੍ਰਿਤਾਂਤ ਭਾਗ ੨	" "	੧੩੫.੦੦
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੀਵਨ ਬ੍ਰਿਤਾਂਤ ਭਾਗ ੧	" "	੧੩੦.੦੦
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੀਵਨ ਬ੍ਰਿਤਾਂਤ ਭਾਗ ੧	" "	੨੦੦.੦੦
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੀਵਨ ਬ੍ਰਿਤਾਂਤ ਭਾਗ ੨	" "	੨੦੦.੦੦
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੀਵਨ ਬ੍ਰਿਤਾਂਤ ਭਾਗ ੩	" "	੨੦੦.੦੦
ਪੰਥ ਸੇਵਕ	ਡਾ. ਰੂਪ ਸਿੰਘ	75.00
Saying of Guru Nanak	Dr. Hamam Singh Shan	110.00
S.Hari Singh Nalwa	Dr. G.S. Nayyar	30.00

Maharaja Dalip Singh	Prithipal Singh Kapoor	65.00
History of Sikh & Religion Part 2	Kirpal Singh Kharak Singh	ਛਪਾਈ ਅਧੀਨ

ਸਚਿੱਤਰ ਪੁਸਤਕਾਂ (ਪੰਜਾਬੀ / ਹਿੰਦੀ / ਅੰਗਰੇਜ਼ੀ)

ਸਾਕਾ ਚਮਕੌਰ	ਪ੍ਰਿੰ. ਸਤਿਬੀਰ ਸਿੰਘ	੨੦.੦੦
ਬਾਬਾ ਬੰਦਾ ਸਿੰਘ ਬਹਾਦਰ	" "	੧੫.੦੦
ਸ਼ਹੀਦੀ ਪ੍ਰੰਪਰਾ	" "	੨੨.੦੦
ਅਰਦਾਸ	" "	੧੫.੦੦
ਬਾਬਾ ਬੁੱਢਾ ਜੀ	" "	੨੦.੦੦
ਗੁਰਦੁਆਰੇ ਗੁਰਧਾਮ	" "	੩੫.੦੦
निक्कीआं जिंदां वडा साका	प्रिं सतिबीर सिंघ	15.00
बाबा बंदा सिंघ बहादर	" "	15.00
शहीदी प्रंपरा	" "	17.00
Supreme Sacrifice of Young Souls	Pri. Satbir Singh	17.00
The Illustrated Story of Chamkaur Sahib	" "	15.00
Baba Banda Singh Bahadur	" "	15.00
Illustrated Martyrdom Tradition	" "	17.00
Ardas	" "	15.00
Gurdware Gurdham	Dr. Roop Singh	30.00

ਧਰਮ ਪ੍ਰਚਾਰ ਕਮੇਟੀ ਦੀਆਂ ਭੇਟਾ ਰਹਿਤ ਪ੍ਰਕਾਸ਼ਨਾਵਾਂ

ਏਕਲੜੀ ਬਨ ਮਾਹੇ	
ਇਤਿਹਾਸ ਚਾਲੀ ਮੁਕਤੇ	ਡਾ. ਅਮਰਜੀਤ ਸਿੰਘ
ਇਕ ਖਤ ਭਾਈ ਤਾਰੂ ਸਿੰਘ ਦੇ ਵਾਰਸਾਂ ਦੇ ਨਾਂ	ਡਾ. ਗੁਰਚਰਨਜੀਤ ਸਿੰਘ ਐਡਵੋਕੇਟ
ਸਿੱਖ ਰਹਿਤ ਮਰਿਯਾਦਾ	
ਸਿੱਖ ਰਹਿਤ ਮਰਿਯਾਦਾ ਕੈਲੰਡਰ	ਸ. ਸਿਰਮਜੀਤ ਸਿੰਘ
ਸੁਖਾਲਾ ਮਾਰਗ	ਪ੍ਰੋ. ਕਰਤਾਰ ਸਿੰਘ ਐਮ.ਏ.
ਸਿਹਤ ਚੇਤਨਾ	ਡਾ. ਗੁਰਪ੍ਰੀਤਇੰਦਰ ਸਿੰਘ
ਸਿੱਖ ਵੇਸ਼	ਡਾ. ਗੁਰਬਖਸ਼ ਸਿੰਘ
ਸ੍ਰੀ ਗੁਰੂ ਅੰਗਦ ਦੇਵ ਜੀ ਆਤਮਿਕ ਦਰਸ਼ਨ	ਡਾ. ਤਾਰਨ ਸਿੰਘ
ਸਿਗਰਟ ਬੀੜੀ ਪੀਣੀ ਕਿਉਂ ਖਤਰਨਾਕ ਹੈ	ਡਾ. ਮੁਹਿੰਦਰ ਸਿੰਘ (ਢਿੱਲੋਂ)
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਵਿਸ਼ਲੇਸ਼ਣਾਤਮਕ ਅਧਿਐਨ	ਡਾ. ਮੁਹਿੰਦਰ ਸਿੰਘ
ਸ਼ਹੀਦਾਨਿ-ਵਫ਼ਾ ਅਤੇ ਗੰਜਿ ਸ਼ਹੀਦਾਂ	ਅਲਹਯਾਰ ਖਾਂ ਯੋਗੀ
ਸਿੱਖ ਕੌਮ ਦਾ ਸ਼ਾਨਦਾਰ ਵਿਰਸਾ	ਡਾ. ਦਵਿੰਦਰ ਸਿੰਘ ਦੁੱਗਲ
ਸ਼ਬਦ ਗੁਰੂ-ਸਿਧਾਂਤ	ਪ੍ਰਿੰ. ਹਰਭਜਨ ਸਿੰਘ
ਸਿੱਖਾਂ ਦੇ ਤਰੀਖੀ ਤਖਰੁਕਾਤ	ਸ੍ਰ. ਸ਼ਮਸ਼ੇਰ ਸਿੰਘ ਅਸ਼ੋਕ
ਸਾਹਿਬਜ਼ਾਦਿਆਂ ਦੀ ਵਿਥਿਆ	ਸ੍ਰ. ਪ੍ਰਿਥੀਪਾਲ ਸਿੰਘ ਕਪੂਰ
ਸਰਹੰਦ ਫਤਹਿ ਦਾ ਨਾਇਕ ਬਾਬਾ ਬੰਦਾ ਸਿੰਘ ਬਹਾਦਰ	ਸ੍ਰ. ਬਲਵਿੰਦਰ ਸਿੰਘ ਜੌੜਾ ਸਿੰਘਾ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲਗਾਂ ਮਾਤਰਾ ਦੇ ਗੁਝੇ ਭੇਦ	ਸ੍ਰ. ਤੇਜਾ ਸਿੰਘ ਐਮ.ਏ.
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸੰਖੇਪ ਜੀਵਨ ਝਲਕੀਆਂ	ਸ੍ਰ. ਰੂਪ ਸਿੰਘ
ਸਿੱਖ ਧਰਮ ਵਿਚ ਪਰਿਵਾਰਿਕ ਤੇ ਸਮਾਜਿਕ ਜੀਵਨ	ਡਾ. ਮੁਹਿੰਦਰ ਸਿੰਘ ਪਟਿਆਲਾ
ਸਿੱਖ ਧਰਮ ਦੀ ਵਿਸ਼ਵ ਵਿਆਪਕਤਾ	ਪ੍ਰਿੰ. ਹਰਭਜਨ ਸਿੰਘ
ਸਿੱਖ ਗੁਰੂ ਸਾਹਿਬਾਨ ਤੇ ਛੂਆ-ਛਾਤ	ਪ੍ਰੋ. ਕਰਤਾਰ ਸਿੰਘ ਐਮ.ਏ.
ਸਿੱਖ ਧਰਮ ਦੀ ਆਨ ਸ਼ਾਨ ਦਸਤਾਰ	ਸ੍ਰ. ਸਿਮਰਜੀਤ ਸਿੰਘ
ਸਿੱਖ ਇਕ ਵੱਖਰੀ ਕੌਮ ਦਾ ਸੰਕਲਪ	ਡਾ. ਦਵਿੰਦਰ ਸਿੰਘ ਦੁੱਗਲ
ਕੇਸ ਕਿਉਂ? ਇਕ ਉਤਰ	ਡਾ. ਤੇਜਿੰਦਰ ਸਿੰਘ
ਖਾਲਸੇ ਨੂੰ ਆਦੇਸ਼	ਪ੍ਰੋ. ਪ੍ਰਕਾਸ਼ ਸਿੰਘ ਐਮ.ਏ.
ਖੂਨ ਸ਼ਹੀਦਾਂ ਦਾਂ	ਕ੍ਰਿਤ. ਗੁਰਮਤਿ ਮਿਸ਼. ਕਾਲਜ
ਗੁਰਮਤਿ ਸਭਿਆਚਾਰ	ਪ੍ਰੋ.ਕਿਰਪਾਲ ਸਿੰਘ ਬਡੂੰਗਰ
ਗੁਰਮੁਖੀ ਅੱਖਰ ਗਿਆਨ	
ਗੁਰਬਾਣੀ ਵਿਰਸਾ ਤੇ ਜਮੀਰ ਦੀ ਅਜਾਦੀ	ਪ੍ਰਿੰ. ਸੁਰਜੀਤ ਸਿੰਘ
ਗੁਰਦੁਆਰਾ ਸੰਕਲਪ ਤੇ ਸੰਸਥਾ	ਪ੍ਰੋ. ਬਲਵਿੰਦਰ ਸਿੰਘ
ਗੁਰੂ ਨਾਨਕ ਜੋਤਿ ਜੁਗਤਿ ਦੇ ਵਾਰਿਸ ਸ੍ਰੀ ਗੁਰੂ ਅੰਗਦ ਦੇਵ ਜੀ	ਡਾ. ਹਰਨਾਮ ਸਿੰਘ ਸ਼ਾਨ
ਜਾਗਤ ਜੋਤਿ ਜ਼ਾਹਰਾ ਜਹੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ	ਡਾ. ਬਲਕਾਰ ਸਿੰਘ
ਦਸਤਾਰ ਕਿ ਟੋਪੀ	ਸ੍ਰ. ਗੁਰਚਰਨਜੀਤ ਸਿੰਘ ਲਾਂਬਾ
ਧਰਮ ਤੇ ਰਾਜਨੀਤੀ	ਪ੍ਰੋ. ਕਿਰਪਾਲ ਸਿੰਘ ਬਡੂੰਗਰ
ਪੰਜਾਬੀ ਹਿੰਦੀ ਬਾਲ ਬੋਧ	
ਪਹਿਲਾ ਸਿੱਖ ਹੁਕਮਰਾਨ ਬਾਬਾ ਬੰਦਾ ਸਿੰਘ ਬਹਾਦਰ ਜੀ	ਪ੍ਰੋ.ਕਿਰਪਾਲ ਸਿੰਘ ਬਡੂੰਗਰ
ਬਾਬਾ ਸ਼ੇਖ ਫਰੀਦ ਸ਼ਕਰਗੰਜ	ਗੁਰੂ ਨਾਨਕ ਦੇਵ ਮਿਸ਼ਨ ਪਟਿਆਲਾ
ਭਗਤ ਰਵਿਦਾਸ ਜੀ ਜੀਵਨ ਤੇ ਵਿਚਾਰਧਾਰਾ	ਸ੍ਰ. ਰੂਪ ਸਿੰਘ/ਡਾ. ਗੁਰਸ਼ਰਨਜੀਤ ਸਿੰਘ
ਭਗਤ ਧੰਨਾ ਜੀ ਜੀਵਨ ਦਰਸ਼ਨ	
ਮੈਂ ਸਿੱਖ ਕਿਉਂ ਹਾਂ	ਡਾ. ਗੁਰਸ਼ਰਨਜੀਤ ਸਿੰਘ
ਮੂਲ ਮੰਤਰ ਦਾ ਪ੍ਰਮਾਣਿਕ ਸਰੂਪ	ਡਾ. ਵਿਕਰਮ ਸਿੰਘ
ਰੰਗਰੇਟਾ ਗੁਰੂ ਦਾ ਬੇਟਾ ਭਾਈ ਜੈਤਾ: ਭਾਈ ਜੀਵਨ ਸਿੰਘ	ਸ੍ਰ. ਰੂਪ ਸਿੰਘ
ਗੁਰੂ ਗਿਆਨ	ਸਵਾਮੀ ਨਿਤਿਆ ਨੰਦ
ਮਾਤਾ ਭਾਗ ਕੌਰ ਜੀ ਸਿੱਖ ਸੰਘਰਸ਼ ਵਿਚ ਯੋਗਦਾਨ	ਸ੍ਰ. ਸਿਮਰਜੀਤ ਸਿੰਘ
ਮਾਦਾ ਭਰੂਣ ਹੱਤਿਆ ਘੋਰ ਅਤੇ ਸੰਗੀਨ ਜੁਰਮ	ਪ੍ਰੋ. ਕਿਰਪਾਲ ਸਿੰਘ ਬਡੂੰਗਰ
ਗੁਰਮਤਿ ਅਤੇ ਇਸਤਰੀ ਲਿਬਾਸ	ਪ੍ਰੋ. ਕਿਰਪਾਲ ਸਿੰਘ ਬਡੂੰਗਰ
ਗੁਰਮਤਿ ਵਿਚ ਇਸਤਰੀ ਦਾ ਮਹੱਤਵ	ਪ੍ਰੋ. ਕਿਰਪਾਲ ਸਿੰਘ ਬਡੂੰਗਰ
ਨੌਜਵਾਨ ਅਤੇ ਨਸ਼ੇ	ਸ਼ਿਆਮ ਸੁੰਦਰ ਦੀਪਤੀ
ਸਿੱਖਾਂ ਤੇ ਗੈਰ ਸਿੱਖਾਂ ਦੇ ਆਪਸੀ ਸਬੰਧ	ਲਖਵਿੰਦਰ ਸਿੰਘ ਰਈਆ

ਗੁਰਮਤਿ ਅਤੇ ਮਨੁੱਖੀ ਅਧਿਕਾਰ	ਪ੍ਰੋ. ਕਿਰਪਾਲ ਸਿੰਘ ਬਡੂੰਗਰ
ਨਸ਼ਾ ਕਰੋ ਪਰ ਕਿਹੜਾ ?	ਡਾ. ਇੰਦਰਜੀਤ ਸਿੰਘ ਗੋਗੋਆਣੀ
ਨਿੱਕੀਆਂ ਜਿੰਦਾਂ ਵੱਡੇ ਸਾਕੇ	ਪ੍ਰੋ. ਜਗਦੀਸ਼ ਸਿੰਘ
ਭਰੋਸੇ ਦਾ ਭਾਂਬੜ ਬਾਲ ਸ਼ਹੀਦ ਦਰਬਾਰਾ ਸਿੰਘ	ਪ੍ਰੋ. ਸ਼ੇਰ ਸਿੰਘ ਸ਼ੇਰ
ਸਰਵੋਤਮ ਗ੍ਰੰਥ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ	ਰਾਮ ਤੀਰਥ ਦੰਡੀ ਸੰਨਿਆਸੀ
ਸ੍ਰ. ਹਰੀ ਸਿੰਘ ਨਲੂਆ	ਪ੍ਰਿਥੀਪਾਲ ਸਿੰਘ ਕਪੂਰ
ਆਓ ਗੁਰ-ਇਤਿਹਾਸ ਜਾਣੀਏ	ਸ੍ਰ. ਸਤਬੀਰ ਸਿੰਘ
ਲਾਸਾਨੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ	ਸ੍ਰ. ਕਿਰਪਾਲ ਸਿੰਘ ਬਡੂੰਗਰ
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ	ਸ੍ਰ. ਕਿਰਪਾਲ ਸਿੰਘ ਬਡੂੰਗਰ
ਸਿਮਰੌ ਸ੍ਰੀ ਹਰਿਰਾਇ	ਸ੍ਰ. ਕਿਰਪਾਲ ਸਿੰਘ ਬਡੂੰਗਰ
ਗੁਰਮਤਿ ਸਭਿਆਚਾਰ ਦਾ ਅਦੁੱਤੀ ਸੋਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ	ਸ੍ਰ. ਕਿਰਪਾਲ ਸਿੰਘ ਬਡੂੰਗਰ
ਸਮਲਿੰਗੀ ਵਿਆਹ, ਇਕ ਵਿਨਾਸ਼ਕਾਰੀ ਪਰਵਿਰਤੀ	ਸ੍ਰ. ਕਿਰਪਾਲ ਸਿੰਘ ਬਡੂੰਗਰ
ਸਾਕਾ ਨਨਕਾਣਾ ਸਾਹਿਬ	ਬੀਬੀ ਮਨਜੀਤ ਕੌਰ
ਜੰਗਾਂ ਗੁਰੂ ਪਾਤਸ਼ਾਹੀਆਂ ਦੀਆਂ	ਪ੍ਰਿੰ. ਸਤਿਬੀਰ ਸਿੰਘ
ਭਾਈ ਲੱਖੀ ਸ਼ਾਹ ਵਣਜਾਰਾ	ਸ੍ਰ. ਕਿਰਪਾਲ ਸਿੰਘ ਬਡੂੰਗਰ
ਭਾਈ ਮੱਖਣ ਸ਼ਾਹ ਲੁਬਾਣਾ	ਸ੍ਰ. ਕਿਰਪਾਲ ਸਿੰਘ ਬਡੂੰਗਰ
ਸ਼ੇਖ ਫੱਤੇ ਦੀ ਯਾਤਰਾ ਕਿਉਂ?	ਸ੍ਰ. ਰਾਜਵਿੰਦਰ ਸਿੰਘ ਜੋਗਾ
ਬਾਬਾ ਬੰਦਾ ਸਿੰਘ ਬਹਾਦਰ (ਸਚਿੱਤਰ)	ਪ੍ਰਿੰ. ਸਤਿਬੀਰ ਸਿੰਘ
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ (ਸਚਿੱਤਰ-ਜੀਵਨੀ)	ਪ੍ਰਿੰ. ਸਤਿਬੀਰ ਸਿੰਘ
ਸਾਕਾ ਚਮਕੌਰ (ਸਚਿੱਤਰ)	ਪ੍ਰਿੰ. ਸਤਿਬੀਰ ਸਿੰਘ
ਭਾਈ ਨੰਦ ਲਾਲ ਜੀ	ਡਾ. ਰੂਪ ਸਿੰਘ
ਸਾਖੀਆਂ ਗੁਰੂ ਨਾਨਕ ਜੀ ਦੇ ਸਿੱਖਾਂ ਦੀਆਂ	ਸ੍ਰ. ਬਲਵਿੰਦਰ ਸਿੰਘ ਜੌੜਾਸਿੰਘਾ
ਸਿੱਖ ਰਾਜ ਦੀ ਪਹਿਲੀ ਰਾਜਧਾਨੀ ਕਿਲ੍ਹਾ ਲੋਹਗੜ੍ਹ	ਸ੍ਰ. ਸਿਮਰਜੀਤ ਸਿੰਘ
ਸੰਖੇਪ ਜੀਵਨ - ਬਾਬਾ ਬੁੱਢਾ ਸਾਹਿਬ	ਸ੍ਰ. ਸਿਮਰਜੀਤ ਸਿੰਘ

ਹਿੰਦੀ ਟ੍ਰੈਕਟ

सिख रहत मर्यादा	धर्म प्रचार कमेटी
शहीद भाई मनी सिंघ	प्रो. प्रेम सिंघ यादव
सरहंद फतह का नायक	
बाबा बंदा सिंघ बहादर	स. बलविंदर सिंघ जौड़ासिंघा
भक्त रविदास जी जीवन और विचारधारा	स. रुप सिंघ-डा.गुरर्शनजीत सिंघ
भक्त नामदेव जी जीवन और चिंतन	प्रो. जसविंदर कौर
जगत जूठ तमाकू न सेव	प्रिं सतिबीर सिंघ
गुरसिक्खी की शान	स. सरुप सिंघ अलग
सिक्ख गुरु साहिबान और छुआ-छूत	प्रो. करतार सिंघ एम.ए.
सिगरट बीड़ी पीनी क्यों खतरनाक है	स. महिंदर सिंघ
रहत मर्यादा कैलंडर	स. सिमरजीत सिंघ
अरदास	स. किरपाल सिंघ
गुरवाणी का विरसा ज़मीर की आज़ादी	प्रिं सुरजीत सिंघ
भारत के पछड़े वर्गो	नंद किशोर
लासानी शहीद बाबा बंदा सिंघ बहादर	स. किरपाल सिंघ बडूंगर
साहिब श्री गुरु गोबिंद सिंघ जी	स. किरपाल सिंघ बडूंगर
सिक्ख राज्य की पहली राजधानी	स. सिमरजीत सिंघ

ENGLISH

Sikh Reht Maryada	Dharam Parchar Committee
Notes towards the definition of sikhism	Dr. Kamail Singh M.A.
Guru Nanak dev The Founder of Sikhism	Dr. Harnam Singh Shan
Sikhism A Miri Piri System	Dr. Kharak Singh
Guru Granth Sahib The Scripture of Sikhism	Dr. Harnam Singh Shan
Sri Guru Granth Sahib The Unique and universal Scripture	Dr. Harnam Singh Shan
The Truth about the Sikhs	Dr. Devinder Singh M.A.
A brief introduction to the Sikh Faith	Dr. Gurbakhas singh Sardarni Sumit Kaur
Guru Anagad dev Contribution and Significance	S. Prithipal Singh Kapoor
Sikh Religion the double edged sword	Dr. Kharak Singh
Sri Guru Angad dev The Second Profhet Preceptor of Sikhsm	Dr. Harnam Singh Shan
Hazards of Tobacco, A World Evil	Prin. Satbir Singh
Guru nanak and his mission	Teja Singh M.A.

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪ੍ਰਕਾਸ਼ਨਾਵਾਂ

ਜਪੁਜੀ ਸਾਹਿਬ (ਸਟੀਕ)	ਪ੍ਰੋ. ਪ੍ਰਕਾਸ਼ ਸਿੰਘ ਟੀਕਾਕਾਰ	੧੦-੦੦
ਜਪੁਜੀ ਸਾਹਿਬ ਤੇ ਹੋਰ ਬਾਣੀਆਂ ਸਟੀਕ	ਪ੍ਰੋ. ਕਰਤਾਰ ਸਿੰਘ ਐਮ.ਏ. ਟੀਕਾਕਾਰ	੩੦-੦੦
ਜਪੁਜੀ ਸਾਹਿਬ (ਪਿੰਨ ਟਾਈਟਲ)	ਸ਼੍ਰੋਮਣੀ ਗੁ: ਪ੍ਰ: ਕਮੇਟੀ	੭-੦੦
ਜਪੁਜੀ ਸਾਹਿਬ ਸ਼ਬਦ ਹਜਾਰੇ (ਪੰਜਾਬੀ)	ਸ਼੍ਰੋਮਣੀ ਗੁ: ਪ੍ਰ: ਕਮੇਟੀ	੧੦-੦੦
ਜਪੁਜੀ ਸਾਹਿਬ ਸ਼ਬਦ ਹਜਾਰੇ (ਹਿੰਦੀ)	ਸ਼੍ਰੋਮਣੀ ਗੁ: ਪ੍ਰ: ਕਮੇਟੀ	੫-੦੦
ਜਾਪੁ ਸਾਹਿਬ ਗੁਟਕਾ	ਸ਼੍ਰੋਮਣੀ ਗੁ: ਪ੍ਰ: ਕਮੇਟੀ	੯-੦੦
ਚੌਪਈ ਸਾਹਿਬ ਗੁਟਕਾ	ਸ਼੍ਰੋਮਣੀ ਗੁ: ਪ੍ਰ: ਕਮੇਟੀ	੫-੦੦
ਅਨੰਦ ਸਾਹਿਬ ਗੁਟਕਾ	ਸ਼੍ਰੋਮਣੀ ਗੁ: ਪ੍ਰ: ਕਮੇਟੀ	੬-੦੦
ਰਹਰਾਸਿ ਸਾਹਿਬ ਗੁਟਕਾ	ਸ਼੍ਰੋਮਣੀ ਗੁ: ਪ੍ਰ: ਕਮੇਟੀ	੫-੦੦
ਆਸਾ ਦੀ ਵਾਰ (ਪੰਜਾਬੀ, ਪਿੰਨ ਟਾਈਟਲ)	ਸ਼੍ਰੋਮਣੀ ਗੁ: ਪ੍ਰ: ਕਮੇਟੀ	੯-੦੦
ਬਾਣੀ ਪਾਤਸ਼ਾਹੀ - ੯ਵੀਂ (ਪੰਜਾਬੀ)	ਸ਼੍ਰੋਮਣੀ ਗੁ: ਪ੍ਰ: ਕਮੇਟੀ	੮-੦੦
ਬਾਣੀ ਪਾਤਸ਼ਾਹੀ - ੯ਵੀਂ (ਹਿੰਦੀ)	ਸ਼੍ਰੋਮਣੀ ਗੁ: ਪ੍ਰ: ਕਮੇਟੀ	੯-੦੦
ਨਿਤਨੇਮ ਸਾਹਿਬ (ਪਾਕਿਟ)	ਸ਼੍ਰੋਮਣੀ ਗੁ: ਪ੍ਰ: ਕਮੇਟੀ	੧੦-੦੦
ਨਿਤਨੇਮ ਸਾਹਿਬ (ਦਰਮਿਆਨਾ)	ਸ਼੍ਰੋਮਣੀ ਗੁ: ਪ੍ਰ: ਕਮੇਟੀ	੨੫-੦੦
ਨਿਤਨੇਮ ਸਾਹਿਬ (ਮੋਟੇ ਅੱਖਰ)	ਸ਼੍ਰੋਮਣੀ ਗੁ: ਪ੍ਰ: ਕਮੇਟੀ	੪੦-੦੦
ਨਿਤਨੇਮ ਸਾਹਿਬ ਸਟੀਕ	ਸ਼੍ਰੋਮਣੀ ਗੁ: ਪ੍ਰ: ਕਮੇਟੀ	੨੫-੦੦
ਨਿਤਨੇਮ ਸਾਹਿਬ (ਹਿੰਦੀ)	ਸ਼੍ਰੋਮਣੀ ਗੁ: ਪ੍ਰ: ਕਮੇਟੀ	੨੦-੦੦
ਸੁਖਮਨੀ ਸਾਹਿਬ (ਪਾਕਿਟ)	ਸ਼੍ਰੋਮਣੀ ਗੁ: ਪ੍ਰ: ਕਮੇਟੀ	੧੦-੦੦
ਸੁਖਮਨੀ ਸਾਹਿਬ (ਦਰਮਿਆਨਾ)	ਸ਼੍ਰੋਮਣੀ ਗੁ: ਪ੍ਰ: ਕਮੇਟੀ	੨੫-੦੦
ਸੁਖਮਨੀ ਸਾਹਿਬ (ਮੋਟੇ ਅੱਖਰ)	ਸ਼੍ਰੋਮਣੀ ਗੁ: ਪ੍ਰ: ਕਮੇਟੀ	੪੦-੦੦

ਸੁਖਮਨੀ ਸਾਹਿਬ (ਹਿੰਦੀ)	ਸ਼੍ਰੋਮਣੀ ਗੁ: ਪ੍ਰ: ਕਮੇਟੀ	੨੦-੦੦
ਸੁੰਦਰ ਗੁਟਕਾ ਸਾਹਿਬ (ਮੋਟੇ ਅੱਖਰ)	ਸ਼੍ਰੋਮਣੀ ਗੁ: ਪ੍ਰ: ਕਮੇਟੀ	੭੫-੦੦
ਸੁੰਦਰ ਗੁਟਕਾ ਸਾਹਿਬ (ਦਰਮਿਆਨਾ)	ਸ਼੍ਰੋਮਣੀ ਗੁ: ਪ੍ਰ: ਕਮੇਟੀ	੫੦-੦੦
ਸੁੰਦਰ ਗੁਟਕਾ ਸਾਹਿਬ (ਹਿੰਦੀ)	ਸ਼੍ਰੋਮਣੀ ਗੁ: ਪ੍ਰ: ਕਮੇਟੀ	੪੦-੦੦
ਆਸਾ ਦੀ ਵਾਰ (ਪੰਜਾਬੀ, ਕੀਰਤਨੀ)	ਸ਼੍ਰੋਮਣੀ ਗੁ: ਪ੍ਰ: ਕਮੇਟੀ	੨੦-੦੦
ਪੋਥੀ ਪੰਜ ਗ੍ਰੰਥੀ	ਸ਼੍ਰੋਮਣੀ ਗੁ: ਪ੍ਰ: ਕਮੇਟੀ	੫੫-੦੦
ਪੋਥੀ ਦਸ ਗ੍ਰੰਥੀ	ਸ਼੍ਰੋਮਣੀ ਗੁ: ਪ੍ਰ: ਕਮੇਟੀ	੪੫-੦੦
ਪੋਥੀ ਭਗਤ ਬਾਣੀ	ਸ਼੍ਰੋਮਣੀ ਗੁ: ਪ੍ਰ: ਕਮੇਟੀ	੭੫-੦੦
ਪੋਥੀ ਬਾਣੀ ਵਾਰਾਂ	ਸ਼੍ਰੋਮਣੀ ਗੁ: ਪ੍ਰ: ਕਮੇਟੀ	੮੫-੦੦
ਪੋਥੀ ਗੁਰਸ਼ਬਦ ਸੰਗ੍ਰਹਿ	ਸ਼੍ਰੋਮਣੀ ਗੁ: ਪ੍ਰ: ਕਮੇਟੀ	੭੦-੦੦
ਬਚਿਤਰ ਨਾਟਕ (ਪੰਜਾਬੀ)	ਸ਼੍ਰੋਮਣੀ ਗੁ: ਪ੍ਰ: ਕਮੇਟੀ	੩੦-੦੦
ਬਚਿਤਰ ਨਾਟਕ (ਹਿੰਦੀ)	ਸ਼੍ਰੋਮਣੀ ਗੁ: ਪ੍ਰ: ਕਮੇਟੀ	੨੫-੦੦
ਅਕਾਲ ਉਸਤਤ (ਪੰਜਾਬੀ)	ਸ਼੍ਰੋਮਣੀ ਗੁ: ਪ੍ਰ: ਕਮੇਟੀ	੨੦-੦੦
ਅਕਾਲ ਉਸਤਤ (ਹਿੰਦੀ)	ਸ਼੍ਰੋਮਣੀ ਗੁ: ਪ੍ਰ: ਕਮੇਟੀ	੬-੦੦
ਸੰਥਾ ਸੈਂਚੀ (ਦਰਮਿਆਨਾ) ਭਾਗ ੧	ਸ਼੍ਰੋਮਣੀ ਗੁ: ਪ੍ਰ: ਕਮੇਟੀ	੨੭੦-੦੦
ਸੰਥਾ ਸੈਂਚੀ (ਦਰਮਿਆਨਾ) ਭਾਗ ੨	ਸ਼੍ਰੋਮਣੀ ਗੁ: ਪ੍ਰ: ਕਮੇਟੀ	੨੭੫-੦੦
ਸੰਥਾ ਸੈਂਚੀ (ਮੋਟੇ ਅੱਖਰ) ਭਾਗ ੧	ਸ਼੍ਰੋਮਣੀ ਗੁ: ਪ੍ਰ: ਕਮੇਟੀ	੩੦੦-੦੦
ਸੰਥਾ ਸੈਂਚੀ (ਮੋਟੇ ਅੱਖਰ) ਭਾਗ ੨	ਸ਼੍ਰੋਮਣੀ ਗੁ: ਪ੍ਰ: ਕਮੇਟੀ	੩੦੦-੦੦
ਸੰਥਾ ਸੈਂਚੀ (ਲੜੀਵਾਰ) ਭਾਗ ੧	ਸ਼੍ਰੋਮਣੀ ਗੁ: ਪ੍ਰ: ਕਮੇਟੀ	੩੦੦-੦੦
ਸੰਥਾ ਸੈਂਚੀ (ਲੜੀਵਾਰ) ਭਾਗ ੨	ਸ਼੍ਰੋਮਣੀ ਗੁ: ਪ੍ਰ: ਕਮੇਟੀ	੩੦੦-੦੦
ਸੰਥਾ ਸੈਂਚੀ (ਹਿੰਦੀ) ਭਾਗ ੧	ਸ਼੍ਰੋਮਣੀ ਗੁ: ਪ੍ਰ: ਕਮੇਟੀ	੨੩੦-੦੦
ਸੰਥਾ ਸੈਂਚੀ (ਹਿੰਦੀ) ਭਾਗ ੨	ਸ਼੍ਰੋਮਣੀ ਗੁ: ਪ੍ਰ: ਕਮੇਟੀ	੨੩੦-੦੦
ਸ਼ਬਦਾਰਥ ਪੋਥੀ ਭਾਗ ੧	ਸ਼੍ਰੋਮਣੀ ਗੁ: ਪ੍ਰ: ਕਮੇਟੀ	੧੮੦-੦੦
ਸ਼ਬਦਾਰਥ ਪੋਥੀ ਭਾਗ ੨	ਸ਼੍ਰੋਮਣੀ ਗੁ: ਪ੍ਰ: ਕਮੇਟੀ	੧੭੫-੦੦
ਸ਼ਬਦਾਰਥ ਪੋਥੀ ਭਾਗ ੩	ਸ਼੍ਰੋਮਣੀ ਗੁ: ਪ੍ਰ: ਕਮੇਟੀ	੧੮੦-੦੦
ਸ਼ਬਦਾਰਥ ਪੋਥੀ ਭਾਗ ੪	ਸ਼੍ਰੋਮਣੀ ਗੁ: ਪ੍ਰ: ਕਮੇਟੀ	੧੬੦-੦੦
ਵਾਰਾਂ ਭਾਈ ਗੁਰਦਾਸ ਜੀ	ਸ੍ਰ. ਅਮਰ ਸਿੰਘ ਚਾਕਰ/ਸ੍ਰ.ਸ਼ਮਸ਼ੇਰ ਸਿੰਘ ਅਸ਼ੋਕ	੯੦-੦੦
ਸਿੱਖ ਵਿਚਾਰਧਾਰਾ	ਪ੍ਰੋ. ਪ੍ਰੀਤਮ ਸਿੰਘ ਐਮ.ਏ.	੩੭-੦੦
ਜ਼ਸਿੱਖ ਇਤਿਹਾਸ ਭਾਗ ੧	ਪ੍ਰੋ. ਕਰਤਾਰ ਸਿੰਘ ਐਮ.ਏ.	੬੦-੦੦
ਸਿੱਖ ਇਤਿਹਾਸ ਭਾਗ ੨	ਪ੍ਰੋ. ਕਰਤਾਰ ਸਿੰਘ ਐਮ.ਏ.	੩੫-੦੦
ਗੁਰਮਤਿ ਮਾਰਤੰਡ ਭਾਗ ੧	ਭਾਈ ਸਾਹਿਬ ਭਾਈ ਕਾਨ੍ਹ ਸਿੰਘ ਜੀ ਨਾਭਾ	੮੫-੦੦
ਗੁਰਮਤਿ ਮਾਰਤੰਡ ਭਾਗ ੨	ਭਾਈ ਸਾਹਿਬ ਭਾਈ ਕਾਨ੍ਹ ਸਿੰਘ ਜੀ ਨਾਭਾ	੯੦-੦੦
ਗੁਰਬਾਣੀ ਸੰਗੀਤ ਦਰਪਣ ਭਾਗ ੧	ਸ੍ਰ. ਗਿਆਨ ਸਿੰਘ ਐਬਟਾਬਾਦ	੭੦-੦੦
ਗੁਰਬਾਣੀ ਸੰਗੀਤ ਦਰਪਣ ਭਾਗ ੨	ਸ੍ਰ. ਗਿਆਨ ਸਿੰਘ ਐਬਟਾਬਾਦ	੪੫-੦੦
ਧਰਮ ਪੋਥੀ ਨੰਬਰ ੧	ਪ੍ਰੋ. ਕਰਤਾਰ ਸਿੰਘ ਐਮ.ਏ.	੪-੦੦
ਧਰਮ ਪੋਥੀ ਨੰਬਰ ੨	ਪ੍ਰੋ. ਕਰਤਾਰ ਸਿੰਘ ਐਮ.ਏ.	੫-੦੦
ਧਰਮ ਪੋਥੀ ਨੰਬਰ ੩	ਪ੍ਰੋ. ਕਰਤਾਰ ਸਿੰਘ ਐਮ.ਏ.	੭-੦੦
ਧਰਮ ਪੋਥੀ ਨੰਬਰ ੪	ਪ੍ਰੋ. ਕਰਤਾਰ ਸਿੰਘ ਐਮ.ਏ.	੬-੦੦
ਧਰਮ ਪੋਥੀ ਨੰਬਰ ੫	ਪ੍ਰੋ. ਕਰਤਾਰ ਸਿੰਘ ਐਮ.ਏ.	੧੧-੦੦
ਧਰਮ ਪੋਥੀ ਨੰਬਰ ੯-੧੦	ਪ੍ਰੋ. ਕਰਤਾਰ ਸਿੰਘ ਐਮ.ਏ.	੨੦-੦੦
ਟੀਕਾ ਪੋਥੀ ਨੰਬਰ ੧	ਸ. ਮਨਮੋਹਨ ਸਿੰਘ ਜੀ	੧੩੦-੦੦
ਟੀਕਾ ਪੋਥੀ ਨੰਬਰ ੨	ਸ. ਮਨਮੋਹਨ ਸਿੰਘ ਜੀ	੨੦੦-੦੦
ਟੀਕਾ ਪੋਥੀ ਨੰਬਰ ੩	ਸ. ਮਨਮੋਹਨ ਸਿੰਘ ਜੀ	੧੩੦-੦੦
ਟੀਕਾ ਪੋਥੀ ਨੰਬਰ ੪	ਸ. ਮਨਮੋਹਨ ਸਿੰਘ ਜੀ	੧੨੫-੦੦
ਟੀਕਾ ਪੋਥੀ ਨੰਬਰ ੫	ਸ. ਮਨਮੋਹਨ ਸਿੰਘ ਜੀ	੧੦੫-੦੦
ਟੀਕਾ ਪੋਥੀ ਨੰਬਰ ੬	ਸ. ਮਨਮੋਹਨ ਸਿੰਘ ਜੀ	੧੬੦-੦੦
ਟੀਕਾ ਪੋਥੀ ਨੰਬਰ ੭	ਸ. ਮਨਮੋਹਨ ਸਿੰਘ ਜੀ	੨੨੫-੦੦
ਟੀਕਾ ਪੋਥੀ ਨੰਬਰ ੮	ਸ. ਮਨਮੋਹਨ ਸਿੰਘ ਜੀ	੧੬੦-੦੦

ਸਿੱਖ ਇਤਿਹਾਸ ਰੀਸਰਚ ਬੋਰਡ ਦੀਆਂ ਪ੍ਰਕਾਸ਼ਨਾਵਾਂ

ਸ੍ਰੀ ਗੁਰ ਪੰਥ ਪ੍ਰਕਾਸ਼	ਡਾ. ਜੀਤ ਸਿੰਘ ਸ਼ੀਤਲ	੧੦੫-੦੦
ਸਿੱਖ ਲਹਿਰ	ਸ੍ਰ. ਜਗਜੀਤ ਸਿੰਘ	੧੨-੦੦
ਸ਼੍ਰੋਮਣੀ ਕਮੇਟੀ ਦਾ ੫੦ ਸਾਲਾ ਇਤਿਹਾਸ	ਸ੍ਰ. ਸ਼ਮਸ਼ੇਰ ਸਿੰਘ ਅਸ਼ੋਕ	੮੦-੦੦
ਇਤਿਹਾਸਕ ਖੋਜ ਭਾਗ ੧	ਸ੍ਰ. ਹੀਰਾ ਸਿੰਘ ਦਰਦ	੩੫-੦੦
ਇਤਿਹਾਸਕ ਖੋਜ ਭਾਗ ੨	ਸ੍ਰ. ਹੀਰਾ ਸਿੰਘ ਦਰਦ	੪੦-੦੦
ਇਤਿਹਾਸਕ ਖੋਜ ਭਾਗ ੩	ਸ੍ਰ. ਹੀਰਾ ਸਿੰਘ ਦਰਦ	੩੫-੦੦
ਵਾਰਾਂ ਤੇ ਜੰਗ ਨਾਮੇ	ਸ੍ਰ. ਸ਼ਮਸ਼ੇਰ ਸਿੰਘ ਅਸ਼ੋਕ	੫੫-੦੦
ਸਿੱਖ ਤੇ ਸਿੱਖੀ	ਸ੍ਰ. ਹਰਜਿੰਦਰ ਸਿੰਘ ਰੂਪ	੨੫-੦੦
ਪੰਜਾਬੀ ਸੂਬਾ ਮੋਰਚਾ ਤਵਾਰੀਖ	ਸ੍ਰ. ਕਰਮ ਸਿੰਘ ਜ਼ਖਮੀ	੨੫-੦੦
ਪੰਜਾਬੀ ਸੂਬਾ ਮੋਰਚਾ (ਤਸਵੀਰਾਂ ਵਾਲਾ)	ਡਾ. ਹਰਜਿੰਦਰ ਸਿੰਘ ਦਿਲਗੀਰ	੧੨੫-੦੦
ਬੱਬਰ ਅਕਾਲੀ ਲਹਿਰ ਤੇ ਆਗੂ	ਸ੍ਰ. ਗੁਰਬਚਨ ਸਿੰਘ	੩੫-੦੦
ਅਕਾਲੀ ਦਲ ਸੱਚਾ ਸੌਦਾ ਬਾਰ	ਡਾ. ਕੁਲਵਿੰਦਰ ਸਿੰਘ ਬਾਜਵਾ	੩੦-੦੦
ਬਾਜ਼ਨਾਮਾ	ਡਾ. ਜਸਬੀਰ ਸਿੰਘ ਸਰਨਾ	੩੦-੦੦
ਸੋ ਥਾਨ ਸੁਹਾਵਾ	ਡਾ. ਰੂਪ ਸਿੰਘ	੧੧੦-੦੦
ਮਹਾਰਾਜਾ ਰਣਜੀਤ ਸਿੰਘ ਜੀਵਨ ਤੇ ਘਾਲਣਾ	ਸ੍ਰ. ਕਿਰਪਾਲ ਸਿੰਘ	੪੫-੦੦
ਬਾਬਾ ਬੰਦਾ ਸਿੰਘ ਬਹਾਦਰ	ਡਾ. ਗੰਡਾ ਸਿੰਘ	੫੫-੦੦
ਸ਼੍ਰੋਮਣੀ ਕਮੇਟੀ ਕਿਵੇਂ ਬਣੀ	ਡਾ. ਹਰਜਿੰਦਰ ਸਿੰਘ ਦਿਲਗੀਰ	੧੩੦-੦੦
ਸਰਦਾਰ ਹਰੀ ਸਿੰਘ ਨਲਵਾ ਵਾਰਾਂ ਤੇ ਜੰਗਨਾਮੇ	ਸ੍ਰ. ਦਿਲਜੀਤ ਸਿੰਘ ਬੇਦੀ/ਜਸਬੀਰ ਸਿੰਘ ਸਰਨਾ	੬੫-੦੦
ਸ੍ਰੀ ਗੁਰ ਸੋਭਾ	ਸ੍ਰ. ਸ਼ਮਸ਼ੇਰ ਸਿੰਘ ਅਸ਼ੋਕ	੮੦-੦੦
ਸਿੱਖ ਇਤਿਹਾਸ ਦੇ ਫ਼ਾਰਸੀ ਸਰੋਤ	ਡਾ. ਹਰਚਰਨ ਸਿੰਘ ਬੇਦੀ	੭੦-੦੦
ਦਸਮ ਪਾਤਸ਼ਾਹ ਦਾ ਵਿਸ਼ਵ ਦ੍ਰਿਸ਼ਟੀਕੋਣ	ਸ. ਦਿਲਜੀਤ ਸਿੰਘ ਬੇਦੀ	੧੬੫-੦੦

ENGLISH

Status of Women	Sardarni Bhupinder Kaur	30-00
Asa Di War	S. Teja Singh M.A.	35-00
Quites of Sikhism	Dr. Gobind Singh Mansukhani	65-00
Philosophy of Sikhism	Giani Sher Singh	75-00
Some of Peace	S. Teja Singh M.A.	50-00
Sri Gurdwara Reform Movement	S. Teja Singh M.A.	42-00
Struggle Freedom Jaito	Sikh Itihas Research Board	15-00
विजय विनोद	डा. दविंदर सिंघ विद्यार्थी	30-00

ਧਰਮ ਪ੍ਰਚਾਰ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੀਆਂ ਪ੍ਰਕਾਸ਼ਨਾਵਾਂ ਹੇਠ ਲਿਖੇ ਗੁਰਮਤਿ ਲਿਟਰੇਚਰ ਹਾਊਸਾਂ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ:

* ਮੁੱਖ ਗੇਟ ਸ੍ਰੀ ਹਰਿਮੰਦਰ ਸਾਹਿਬ, ਚੌਂਕ ਘੰਟਾ-ਘਰ, ਸ੍ਰੀ ਅੰਮ੍ਰਿਤਸਰ।
* ਸ੍ਰੀ ਗੁਰੂ ਅਰਜਨ ਦੇਵ ਨਿਵਾਸ, ਸ੍ਰੀ ਅੰਮ੍ਰਿਤਸਰ।
* ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ, ਸ੍ਰੀ ਅੰਮ੍ਰਿਤਸਰ।
* ਸ੍ਰੀ ਦਰਬਾਰ ਸਾਹਿਬ, ਤਰਨਤਾਰਨ।
* ਗੁਰਦੁਆਰਾ ਸ੍ਰੀ ਗੋਇੰਦਵਾਲ ਸਾਹਿਬ (ਤਰਨਤਾਰਨ)।
* ਗੁਰਦੁਆਰਾ ਬਾਬਾ ਬਕਾਲਾ ਸਾਹਿਬ (ਸ੍ਰੀ ਅੰਮ੍ਰਿਤਸਰ)।
* ਗੁਰਦੁਆਰਾ ਛੇਹਰਟਾ ਸਾਹਿਬ (ਸ੍ਰੀ ਅੰਮ੍ਰਿਤਸਰ)।
* ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ, ਠੱਠਾ (ਤਰਨਤਾਰਨ)।
* ਗੁਰਦੁਆਰਾ ਕੰਧ ਸਾਹਿਬ, ਬਟਾਲਾ (ਗੁਰਦਾਸਪੁਰ)।
* ਗੁਰਦੁਆਰਾ ਗਰਨਾ ਸਾਹਿਬ, ਬੋਦਲ (ਹੁਸ਼ਿਆਰਪੁਰ)।
* ਗੁਰਦੁਆਰਾ ਸੰਗ ਢੇਸੀਆਂ (ਜਲੰਧਰ)।
* ਗੁਰਦੁਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ (ਕਪੂਰਥਲਾ)।
* ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ।
* ਗੁਰਦੁਆਰਾ ਭੱਠਾ ਸਾਹਿਬ, ਰੋਪੜ।
* ਗੁਰਦੁਆਰਾ ਮੰਜੀ ਸਾਹਿਬ, ਆਲਮਗੀਰ (ਲੁਧਿਆਣਾ)।
* ਗੁਰਦੁਆਰਾ ਸ੍ਰੀ ਦੇਗਸਰ, ਕਟਾਣਾ (ਲੁਧਿਆਣਾ)।
* ਗੁਰਦੁਆਰਾ ਮੰਜੀ ਸਾਹਿਬ, ਕੋਟਾਂ (ਲੁਧਿਆਣਾ)।
* ਗੁਰਦੁਆਰਾ ਸ੍ਰੀ ਚਮਕੌਰ ਸਾਹਿਬ (ਰੋਪੜ)।
* ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ, ਰਾਏਕੋਟ (ਲੁਧਿਆਣਾ)।
* ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ।
* ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਪਟਿਆਲਾ।
* ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ, ਸੰਗਰੂਰ।
* ਗੁਰਦੁਆਰਾ ਬਾਬਾ ਗਾਂਧਾ ਸਿੰਘ, ਬਰਨਾਲਾ।
* ਗੁਰਦੁਆਰਾ ਨਾਢਾ ਸਾਹਿਬ, ਪੰਚਕੂਲਾ (ਹਰਿਆਣਾ)।
* ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ (ਬਠਿੰਡਾ)।
* ਗੁਰਦੁਆਰਾ ਸਾਹਿਬ ਹਾਜ਼ੀ ਰਤਨ, ਬਠਿੰਡਾ।
* ਸ੍ਰੀ ਦਰਬਾਰ ਸਾਹਿਬ, ਸ੍ਰੀ ਮੁਕਤਸਰ ਸਾਹਿਬ।



ਛਾਪਕ: ਮੈਨੇਜਰ, ਗੋਲਡਨ ਆਫਸੈਟ ਪ੍ਰੈਸ, ਸ੍ਰੀ ਅੰਮ੍ਰਿਤਸਰ।